

# ਖੁਦਾ ਦੀ ਮਦਦ ਨਾਲ

## ਬਦਲਦੀਆਂ ਜਿੰਦਗੀਆਂ

(16:13-40)

ਬਾਅਦ ਵਿਚ ਫਿਲਿਪੈ ਵਿਚ ਹੋਏ ਆਪਣੇ ਕੰਮ ਬਾਰੇ ਦੱਸਦਿਆਂ ਪੌਲਸ ਨੇ ਇਸ ਨੂੰ ‘ਖੁਸ਼ਖਬਰੀ ਪਹਿਲਾਂ ਸੁਣਾਉਣ ਲੱਗਾ’ ਕਿਹਾ (ਫਿਲਿਪੀਆਂ 4: 15); ਏਜੀਅਨ ਸਮੁੰਦਰ ਪਾਰ ਕਰਨ ਲੱਗਿਆਂ ਉਹਨੇ ਇਸ ਨੂੰ ਨਵੇਂ ਸਿਰਿਓਂ ਸ਼ੁਰੂ ਕਰਨਾ ਮੰਨਿਆ।<sup>1</sup> ਰਸੂਲਾਂ ਦੇ ਕੰਮ ਕਿਤਾਬ ਵਿਚ ਪੌਲਸ ਦੇ ਕੰਮ ਦੇ ਇਸ ਨਵੇਂ ਪੜਾਅ ਦਾ ਜਸ਼ਨ ਮਨਬਦਲੀ ਦੇ ਇਕ ਨਹੀਂ ਸਗੋਂ ਦੋ ਵਿਸਤਾਰ ਸਹਿਤ ਵੇਰਵਿਆਂ ਨਾਲ ਦੱਸਿਆ ਗਿਆ। ਇਨ੍ਹਾਂ ਦੋ ਵੇਰਵਿਆਂ ਨੂੰ ‘ਬਿਜੁ ਕਨਵਰਸ਼ੰਜ਼’ ਮੰਨਿਆ ਜਾ ਸਕਦਾ ਹੈ ਜਿਨ੍ਹਾਂ ਉੱਤੋਂ ਦੀ ਮਹਾਂਦੀਪ ਨੂੰ ਜਾਣ ਦਾ ਰਾਹ ਖੁੱਲ੍ਹਾ ਆ। ਪਿਛਲੇ ਭਾਗ ਦੇ ਆਖਰੀ ਪਾਠ ਵਿਚ ਅਸੀਂ ਇਨ੍ਹਾਂ ਮਨਬਦਲੀਆਂ ਵਿੱਚੋਂ ਪਹਿਲੀ, ਲੁਦੀਆ ਦੀ ਮਨਬਦਲੀ ਦਾ ਅਧਿਐਨ ਕੀਤਾ ਸੀ। ਹਣ ਅਸੀਂ ਦੂਜੀ ਮਨਬਦਲੀ ਵਿਚ ਰੋਮੀ ਦਰੋਗੇ ਦੀ ਮਨਬਦਲੀ ਦਾ ਅਧਿਐਨ ਕਰਾਂਗੇ। ਅਸੀਂ ਇਹ ਵੀ ਧਿਆਨ ਦਿਆਂਗੇ ਕਿ ਇਨ੍ਹਾਂ ਦੋਹਾਂ ਵੇਰਵਿਆਂ ਵਿਚਕਾਰ ਇਕ ਹੋਰ ਆਦਮੀ ਦੀ ਕਹਾਣੀ ਹੈ ਜਿਹਦੀ ਜਿੰਦਗੀ ਹਮੇਸ਼ਾ ਲਈ ਬਦਲ ਗਈ ਸੀ।

ਇਸ ਪਾਠ ਦੀ ਅਹਿਮੀਅਤ ਨੂੰ ਸਮਝਣ ਵਿਚ ਮਦਦ ਲਈ, ਆਪਣੇ ਦਿਮਾਗ ਵਿਚ ਅਜਿਹੀ ਤਸਵੀਰ ਬਣਾਓ ਜਿਸ ਨੂੰ ਤੁਸੀਂ ਇੰਜੀਲ ਦੀ ‘ਮੁਕੰਮਲ ਤਲਾਸ਼’ ਮੰਨਦੇ ਹੋ। ਜੇ ਤੁਸੀਂ ਕਿਸੇ ਅਜਿਹੇ ਆਦਮੀ ਦੀ ਖੋਜ ਵਿਚ ਹੋ ਜਿਸ ਨੂੰ ਸਿਖਾਇਆ ਜਾ ਸਕਦਾ ਹੈ ਤਾਂ ਉਸ ਆਦਮੀ ਵਿਚ ਕੀ ਖੂਬੀਆਂ ਹੋਣੀਆਂ ਜ਼ਰੂਰੀ ਹਨ? ਹੋ ਸਕਦਾ ਹੈ ਕਿ ਤੁਹਾਡੇ ਦਿਮਾਗ ਵਿਚ ਕੋਈ ਅਜਿਹਾ ਸ਼ਬਦ ਆਵੇ ਜਿਸ ਨੂੰ ਮਸੀਹ ਵਿਚ ਲਿਆਉਣ ਦੀ ਤੁਹਾਨੂੰ ਉਮੀਦ ਹੋਵੇ। ਉਹ ‘ਮੁਕੰਮਲ ਤਲਾਸ਼’ ਤੁਹਾਡੇ ਵਰਗਾ ਕਿੰਨਾ ਕੁ ਹੈ? ਉਹ ‘ਆਦਰਸ਼ ਤਲਾਸ਼’ ਹੋ ਸਕਦਾ ਹੈ ਤੁਹਾਡੇ ਵਰਗਾ ਹੀ ਹੋਵੇ। ਕਿਸੇ ਅਜਿਹੇ ਆਦਮੀ ਬਾਰੇ ਵਿਚਾਰ ਕਰਦਿਆਂ ਜਿਸ ਨੂੰ ਇੰਜੀਲ ਸੁਣਾਈ ਜਾ ਸਕਦੀ ਹੋਵੇ, ਸਾਡੇ ਦਿਮਾਗ ਵਿਚ ਕੋਈ ਅਜਿਹਾ ਸ਼ਬਦ ਹੁੰਦਾ ਹੈ ਜੋ ਸਾਡੀ ਆਪਣੀ ਬਰਾਦਰੀ ਵਿੱਚੋਂ ਹੋਵੇ, ਸਾਡੇ ਜਿੰਨਾ ਪੜ੍ਹਿਆ ਲਿਖਿਆ, ਸਾਡੇ ਹਾਣ ਦਾ ਹੋਵੇ, ਅਤੇ ਜੇ ਅਸੀਂ ਕੁਆਰੇ ਹਾਂ ਤਾਂ ਉਹ ਵੀ ਕੁਆਰਾ ਹੋਵੇ, ਜੇ ਵਿਆਹੇ ਹਾਂ ਤਾਂ ਉਹ ਵੀ ਵਿਆਹਿਆ ਹੋਵੇ। ਅਜਿਹੇ ਲੋਕਾਂ ਨਾਲ ਜੋ ਸਾਡੇ ਵਰਗੇ ਹੀ ਹੋਣ ਮੇਲ ਰੱਖਣਾ ਸਾਨੂੰ ਚੰਗਾ ਲਗਦਾ ਹੈ।

ਇਸ ਪਾਠ ਦੀ ਚੁਣੌਤੀ ਰਾਹੀਂ ਅਸੀਂ ਆਪਣੇ ਇੰਜੀਲੀ ਦਰਸ਼ਣ ਨੂੰ ਵਿਸਤਾਰ ਦੇ ਕੇ ਸਭ ਲੋਕਾਂ ਵਿਚ ਉਹਦੀ ਕਾਬਲੀਅਤ ਨੂੰ ਵੇਖਣਾ ਚਾਹੁੰਦੇ ਹਾਂ। ਰਸੂਲਾਂ ਦੇ ਕੰਮ 16 ਅਧਿਆਇ ਇਹ ਐਲਾਨ ਕਰਦਾ ਹੈ ਕਿ ਇੰਜੀਲ ਸਭ ਲਈ ਹੈ ਅਤੇ ਖੁਦਾ ਦੀ ਮਦਦ ਨਾਲ, ਕਿਸੇ ਦੀ ਵੀ ਜਿੰਦਗੀ ਬਦਲ ਸਕਦੀ ਹੈ, ਭਾਵੇਂ ਉਹਦਾ ਪਿਛੋਕੜ ਕਿਹੋ ਜਿਹਾ ਵੀ ਕਿਉਂ ਨਾ ਹੋਵੇ।

### **ਇਕ ਦਿਲਖਿੱਚਵੀਂ ਵਪਾਰਨ (16:13-15)**

ਪਿਛਲੇ ਪਾਠ ਵਿਚ ਅਸੀਂ ਵੇਖਿਆ ਸੀ ਕਿ ਇੰਜੀਲ ਨਾਲ ਲੁਦੀਆ ਨਾਂਅ ਦੀ ਇਕ ਕਾਮਯਾਬ ਵਪਾਰਨ ਦੀ ਜਿੰਦਗੀ ਬਦਲ ਗਈ ਸੀ। ਮੈਂ ਉਸ ਨੂੰ ‘ਇਕ ਦਿਲਖਿੱਚਵੀਂ ਵਪਾਰਨ’ ਦੀ ਜਾਣ ਦਿੱਤੀ ਰਾਹੀਂ ਕਿ ਉਹ ਪੌਲਸ, ਸੀਲਾਸ, ਤਿਮੋਥਿਊਸ ਅਤੇ ਲੂਕਾ ਨੂੰ ਆਪਣੇ ਘਰ ਠਹਿਰਾਉਣ ਦੀ ਪੇਸ਼ਕਸ਼ ਕਰਨ ਦੇ ਬਾਅਦ ਉਨ੍ਹਾਂ ਤੋਂ ਜਵਾਬ ਵਿਚ ਨਾਹ ਨਹੀਂ ਮਿਲਣਾ ਚਾਹੁੰਦੀ ਸੀ। ਆਤਮ ਨਿਰਭਰ ਅਤੇ ਮਜ਼ਬੂਤ ਇਰਦੇ ਵਾਲੀ ਔਰਤ ਸੀ। ਜੋ ਸਮਾਨ (ਸਾਹੀ ਕਿਰਮਚੀ ਕੱਪੜਾ) ਅਤੇ ਹੋਰ ਚੀਜ਼ਾਂ ਉਹ ਵੇਚਦੀ ਸੀ ਉਸ ਤੋਂ ਉਹਦੀ ਮਾਲੀ ਹਾਲਤ (ਇਕ ਵੱਡਾ ਮਕਾਨ ਅਤੇ ਬਹੁਤ ਸਾਰੇ ਨੌਕਰ) ਦਾ ਪਤਾ ਲਗਦਾ ਹੈ ਕਿ ਉਹ ਫਿਲਿਪੈ ਦੇ ਉੱਚ ਵਰਗੀ ਸਮਾਜ ਦੀ ਨੁਮਾਇੰਦਗੀ ਕਰਦੀ ਸੀ। ਪਰ ਥੋੜ੍ਹੀ ਦੇਰ ਪਹਿਲਾਂ ਹੀ, ਪੌਲਸ ਵੀ ਤਾਂ ਸਿਖਰ ਤੋਂ ਹੇਠਾਂ ਆਇਆ ਸੀ।

### **ਭੁਤ ਚੰਥੜੀ ਪਿਛ ਰਤ੍ਨਾਉਣ ਵਾਲੀ ਗੋੱਲੀ (16:16-22)**

16: 12 ਵਿਚ ਲੂਕਾ ਨੇ ਲਿਖਿਆ, “... ਅਤੇ ਅਸੀਂ ਕਈ ਦਿਨ ਓਸੇ ਸ਼ਹਿਰ ਵਿਚ ਰਹੇ।” ਉਸ ਦੌਰਾਨ, ਪੌਲਸ ਅਤੇ ਹੋਰਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਮਸੀਹੀ ਬਣਾਇਆ ਸੀ (ਆਇਤ 40) ਅਤੇ ਇਕ ਮੰਡਲੀ ਕਾਇਮ ਕੀਤੀ ਸੀ (ਫਿਲਿਪੀਆਂ 1: 1)। ਪਰ 16: 16-22 ਵਿਚ ਲੂਕਾ ਝੱਟ ਫਿਲਿਪੈ ਵਿਚ ਪੌਲਸ ਦੇ ਸ਼ੁਰੂਆਤੀ ਕੰਮ ਦੇ ਅਖੀਰ ਵਿਚ ਵਾਪਰੀ ਘਟਨਾ ਵਿਚ ਚਲਿਆ ਗਿਆ। ਆਇਤ 16 ਵਿਚ ਉਹ ਕਹਿੰਦਾ ਹੈ ਕਿ ‘‘ਇਉਂ ਹੋਇਆ ਕਿ ਜਦ ਅਸੀਂ ਬੰਦਰੀ ਕਰਨ ਦੇ ਅਸਥਾਨ ਨੂੰ ਜਾਂਦੇ ਸਾਂ ਤਾਂ ਇਕ ਗੋੱਲੀ ਸਾਨੂੰ ਮਿਲੀ? ਜਿਹਦੇ ਵਿਚ ਭੇਤ ਬੁੱਝਣ ਦੀ ਰੂਹ ਸੀ ਅਤੇ ਟੇਵੇ ਲਾ ਕੇ ਉਹ ਆਪਣੇ ਮਾਲਕਾਂ ਲਈ ਬਹੁਤ ਕੁਝ ਕਮਾ ਲਿਆਉਂਦੀ ਸੀ।’’

‘ਬੰਦਰੀ ਕਰਨ ਦਾ ਸਥਾਨ’ ਦੀ ਦਰਿਆ ਦੇ ਕੰਢੇ ਹੋਵੇਗਾ (16: 13), ਜਿੱਥੇ ਉਹ ਲੁਦੀਆ ਅਤੇ ਹੋਰਨਾਂ ਔਰਤਾਂ ਨੂੰ ਮਿਲੇ ਸਨ। ਸ਼ਾਇਦ ਉਹ ਉੱਥੇ ਦੁਆ ਕਰਨ ਲਈ ਹੀ ਜਾ ਰਹੇ ਸਨ; ਜਾਂ ਇਹ ਵੇਖਣ ਲਈ ਜਾ ਰਹੇ ਸਨ ਕਿ ਉੱਥੇ ਕੋਈ ਈਮਾਨਦਾਰ ਆਦਮੀ ਮਿਲ ਜਾਵੇ। ਰਾਹ ਵਿਚ, ਉਨ੍ਹਾਂ ਨੂੰ ‘‘ਇਕ ਗੋੱਲੀ’’ ਮਿਲੀ ਸੀ। ਲੁਦੀਆ ਦੀ ਕਹਾਣੀ ਤੋਂ ਇਸ ਗੋੱਲੀ ਵੱਲ ਮੁੜਨਾ ਉੱਚ ਵਰਗੀ ਸਮਾਜ ਤੋਂ ਹੇਠਲੇ ਦਰਜੇ ਦੇ ਸਮਾਜ ਵੱਲ ਆਉਣਾ ਹੈ। ਉਸ ਜ਼ਮਾਨੇ ਵਿਚ ਗੁਲਾਮਾਂ ਨੂੰ ਇਨਸਾਨ ਨਹੀਂ ਮੰਨਿਆ ਜਾਂਦਾ ਸੀ; ਗੁਲਾਮ ਨੂੰ ਮਕਾਨ, ਫਰਨੀਚਰ ਅਤੇ ਔਜ਼ਾਰਾਂ ਵਾਂਗ ਨਿੱਜੀ ਜਾਇਦਾਦ ਸਮਝਿਆ ਜਾਂਦਾ ਸੀ।

ਇਸ ਗੋੱਲੀ ਵਿਚ ‘‘ਭੇਤ ਬੁੱਝਣ ਦੀ ਰੂਹ ਸੀ।’’ ਯੂਨਾਨੀ ਲਿਖਤ ਵਿਚ ‘‘ਅਜਗਰ ਦੀ ਰੂਹ’’<sup>3</sup> ਹੈ। ਯੂਨਾਨੀ ਮਿਥਹਾਸ ਵਿਚ ਅਪੋਲੋ ਨੇ ਅਜਗਰ ਨੂੰ ਕਤਲ ਕੀਤਾ ਸੀ ਅਤੇ ਅਜਗਰ ਦੀ ਰੂਹ ਨੇ ਫੈਲਫੈ ਵਿਚ ਮਾਦਾ ਅਵਾਜ਼ ਉੱਤੇ ਕਾਬੂ ਪਾ ਲਿਆ ਸੀ। ਨਤੀਜੇ ਵੱਜੋਂ ਲੋਕਾਂ ਵੱਲੋਂ

ਇਹ ਮੰਨਣ ਤੇ ਕਿ ਇਸ ਅੌਰਤ ਵਿਚ ਉਹੀ ਸ਼ਕਤੀਆਂ ਹਨ ਜੋ ਡੇਲਫੀ ਦੀ ਰੱਬੀ ਬਾਣੀ ਵਿਚ ਸਨ ਤਾਂ ਉਹ ਕਹਿਣ ਲੱਗੇ ਕਿ ਉਸ ਵਿਚ ‘‘ਅਜਗਰ ਦੀ ਰੂਹ’’<sup>4</sup> ਹੈ। ਲੂਕਾ ਵੱਲੋਂ ਇਸ ਵਾਕਾਂਸ਼ ਦੀ ਵਰਤੋਂ ਦਾ ਮਤਲਬ ਇਹ ਨਹੀਂ ਹੈ ਕਿ ਉਹ ਅੰਧਵਿਸ਼ਵਾਸ ਦੀ ਇਸ ਕਹਾਣੀ ਵਿਚ ਯਕੀਨ ਰੱਖਦਾ ਸੀ; ਉਹ ਤਾਂ ਨਰਮ ਭਾਸ਼ਾ ਦੀ ਵਰਤੋਂ ਕਰ ਰਿਹਾ ਸੀ। ਵਿਚਾਰੀ ਲੜਕੀ ਵਿਚ ਬਦਰੂਹ ਸੀ ਜਿਵੇਂ ਕਿ ਅਸੀਂ ਪਹਿਲਾਂ ਰਸੂਲਾਂ ਦੇ ਕੰਮ 5: 16 ਅਤੇ 8: 7 ਵਿਚ ਪਤਿਆਂ ਸੀ<sup>5</sup> ਕਿ ਉਹ ਬਦਰੂਹ ਦੀ ਜਕੜ ਵਿਚ ਸੀ<sup>6</sup> ਸਾਫ਼ ਤੌਰ 'ਤੇ ਬਦਰੂਹਾਂ ਨੂੰ ਕੁਦਰਤੀ ਹੀ ਉਨ੍ਹਾਂ ਗੱਲਾਂ ਦਾ ਪਤਾ ਸੀ ਜਿਨ੍ਹਾਂ ਨੂੰ ਨਾਸ਼ਵਾਨ ਇਨਸਾਨ ਨਹੀਂ ਜਾਣਦੇ ਸਨ,<sup>7</sup> ਅਤੇ ਇਸ ਗੈਰ ਕੁਦਰਤੀ ਗਿਆਨ ਨੇ ਭੀੜ ਨੂੰ ਮੋਹਿਤ ਕੀਤਾ ਸੀ। ਇਸ ਤਰ੍ਹਾਂ ਭੂਤ ਚੰਬੜੀ ਉਹ ਕੁੜੀ ‘‘ਭਵਿੱਖ ਦੱਸ ਕੇ’’ ਆਪਣੇ ਮਾਲਕਾਂ ਲਈ ‘‘ਬਹੁਤ ਕੁਝ ਕਮਾ ਲਿਆਉਂਦੀ ਸੀ’’।

ਯਕੀਨਨ ਹੀ ਮਸੀਹੀਅਤ ਦੇ ਫੈਲਣ ਨਾਲ ਬਹੁਤ ਸਾਰੇ ਥੇਮੇਲ ਵਿਸ਼ਵਾਸ ਆਪਣੇ ਆਪ ਮਤਮ ਹੋ ਜਾਂਦੇ ਹਨ,<sup>8</sup> ਪਰ ਹਾਲ ਹੀ ਦੇ ਵਰਿਆਂ ਵਿਚ ਅਸੀਂ ਅੰਧਵਿਸ਼ਵਾਸ ਨੂੰ ਫੇਰ ਤੋਂ ਸਿਰ ਚੁੱਕਦਿਆਂ ਵੇਖਿਆ ਹੈ। ਭਵਿੱਖ ਦੱਸਣ ਵਾਲੇ, ਹੱਥ ਵੇਖਣ ਵਾਲੇ, ਬਲੋਂਗੀ ਸ਼ੀਸ਼ਾ ਵੇਖ ਕੇ ਭਵਿੱਖ ਦੱਸਣ ਵਾਲੇ, ਜਨਮ ਕੰਡਲੀਆਂ ਦੱਸਣ ਵਾਲਿਆਂ, ਟੇਵੇ ਲਾਉਣ ਵਾਲਿਆਂ, ਉਪਾਅ ਕਰਨ ਵਾਲਿਆਂ, ਅਤੇ ਨਾਮਨਿਹਾਦ ਰੂਹਾਂ ਨਾਲ ਗੱਲ ਕਰਨ ਵਾਲਿਆਂ<sup>9</sup> ਦੀ ਘਾਟ ਨਹੀਂ ਹੈ ਅਤੇ ਇਹ ਸਭ ਭੋਲੇ ਭਾਲੇ ਅਤੇ ਉਨ੍ਹਾਂ ਲੋਕਾਂ ਨੂੰ ਆਪਣਾ ਸਿਕਾਰ ਬਣਾਉਂਦੇ ਹਨ ਜੋ ਉਨ੍ਹਾਂ 'ਤੇ ਅੱਖਾਂ ਮੂੰਟ ਕੇ ਵਿਸ਼ਵਾਸ ਕਰ ਲੈਂਦੇ ਹਨ। ਕਹਿਣ ਦੀ ਲੋੜ ਨਹੀਂ ਕਿ ਮਸੀਹੀ ਲੋਕ ਅਜਿਹੇ ਲੋਕਾਂ ਅਤੇ ਉਨ੍ਹਾਂ ਦੇ ਕੰਮਾਂ ਤੋਂ ਦੁਰ ਰਹਿੰਦੇ ਹਨ ਅਤੇ ਦੂਸਰੇ ਲੋਕਾਂ ਨੂੰ ਵੀ ਉਨ੍ਹਾਂ ਤੋਂ ਦੁਰ ਰਹਿਣ ਲਈ ਪ੍ਰੇਰਦੇ ਹਨ।

ਜਦ ਇਹ ਪ੍ਰਚਾਰਕ ਬਦਰੂਹ ਚੰਬੜੀ ਉਸ ਕੁੜੀ ਨਾਲ ਮਿਲੇ, ਤਾਂ ਜਾਹਿਰ ਹੈ ਕਿ ਪਹਿਲਾਂ ਤਾਂ ਉਨ੍ਹਾਂ ਨੇ ਉਹਨੂੰ ਅਣਗੋਲਿਆ ਕਰਨ ਦੀ ਕੋਸ਼ਿਸ਼ ਕੀਤੀ। ਪਰ ਕੁੜੀ ਨੇ ਨਜ਼ਰਅੰਦਾਜ਼ ਹੋਣ ਤੋਂ ਇਨਕਾਰ ਕਰ ਦਿੱਤਾ। ਉਹ ਉਨ੍ਹਾਂ ਦੇ ‘‘ਮਗਰ ਆਣ ਕੇ ਹਾਕਾਂ ਮਾਰਦੀ ਅਤੇ ਕਹਿੰਦੀ ਸੀ ਕਿ ਇਹ ਲੋਕ ਅੱਤ ਮਹਾਂ ਪ੍ਰਮੇਸ਼ਵਰ ਦੇ ਦਾਸ ਹਨ ਜਿਹੜੇ ਤੁਹਾਨੂੰ ਮੁਕਤੀ ਦਾ ਗਾਹ ਦੱਸਦੇ ਹਨ’’ (ਆਇਤ 17)। ਉਹਦੀਆਂ ਗੱਲਾਂ ਤੋਂ ਸਾਨੂੰ ਗਿਰਾਸੇਨੀ ਆਦਮੀ ਦੀ ਗੱਲ ਯਾਦ ਆਉਂਦੀ ਹੈ ਜਿਸ ਵਿਚ ਬਦਰੂਹ ਸੀ ਅਤੇ ਉਹਨੇ ਚੀਕ-ਚੀਕ ਕੇ ਯਿਸੂ ਨੂੰ ‘‘ਪ੍ਰਮੇਸ਼ਵਰ ਦਾ ਪੁੱਤਰ’’ ਕਿਹਾ ਸੀ (ਮਰਕੁਸ 5: 7)। ਭੂਤ ਚੰਬੜੀ ਉਹ ਕੁੜੀ ਜਾਣਦੀ ਸੀ ਕਿ ਇਹ ਪ੍ਰਭੂ ਦੇ ਸੇਵਕ ਹਨ ਅਤੇ ਫਿਲਿਪੈ ਵਿਚ ਆਉਣ ਦਾ ਉਨ੍ਹਾਂ ਦਾ ਮਕਬਦ ਕੀ ਸੀ।<sup>10</sup> ਯਾਕੂਬ ਨੇ ਕਿਹਾ ਹੈ, ‘‘ਭੂਤ ਨਿਹਚਾ ਕਰਦੇ ਹਨ ਅਤੇ ਕੰਬਦੇ ਹਨ’’ (ਯਾਕੂਬ 2: 19)।

ਹਰ ਰੋਜ਼ ਜਦ ਹੀ ਪੌਲਸ ਅਤੇ ਉਹਦੇ ਸਾਥੀ ਜਾਂਦੇ, ਉਹ ਗੱਲੀ ਉੱਥੇ ਪਹੁੰਚ ਜਾਂਦੀ ਅਤੇ ਭੀੜ ਵਿਚ ਜ਼ੋਰ ਨਾਲ ਰੌਲਾ ਪਾਉਂਦੀ: ‘‘ਲੋਕ ਅੱਤ ਮਹਾਂ ਪ੍ਰਮੇਸ਼ਵਰ ਦੇ ਦਾਸ ਹਨ’’ ਲੂਕਾ ਨੇ ਕਿਹਾ ਹੈ ਕਿ ‘‘ਉਹ ਬਹੁਤ ਦਿਨਾਂ ਤੀਕਰ ਇਹ ਕਰਦੀ’’ (ਰਸੂਲਾਂ ਦੇ ਕੰਮ 16: 18ਓ)। ਆਖਰ, ਪੌਲਸ ਕੋਲੋਂ ਹੋਰ ਰਿਹਾ ਨਾ ਗਿਆ। ‘‘ਪੌਲਸ ਅੱਕ ਗਿਆ<sup>11</sup> ਅਤੇ ਮੜ ਕੇ ਉਸ ਤੁਹ ਨੂੰ ਕਿਹਾ, ਮੈਂ ਤੈਨੂੰ ਯਿਸੂ ਮਸੀਹ ਦੇ ਨਾਮ ਨਾਲ ਹੁਕਮ ਕਰਦਾ ਹਾਂ ਜੋ ਇਹ ਦੇ ਵਿੱਚੋਂ ਨਿੱਕਲ ਜਾਵੇ! ਅਤੇ ਉਹ ਓਸੇ ਘੜੀ ਨਿੱਕਲ ਗਈ’’ (ਆਇਤ 18ਅ)।

ਇਸ ਆਇਤ 'ਚ ਦੋ ਸਵਾਲ ਉੱਠੇ ਹਨ: (1) ਪੌਲਸ ਨੂੰ ਉਸ ਉੱਤੇ ਗੁੱਸਾ ਕਿਉਂ ਆਇਆ ਜਦ ਕਿ ਉਹ ਸੱਚ ਬੋਲ ਰਹੀ ਸੀ? ਜਾਹਿਰ ਹੈ ਕਿ ਪੌਲਸ ਨਹੀਂ ਚਾਹੁੰਦਾ ਸੀ ਕਿ

ਲੋਕ ਇਹ ਸਮਝਣ ਕਿ ਪ੍ਰਭੂ ਦੇ ਇਨ੍ਹਾਂ ਸੇਵਕਾਂ ਦਾ ਕਿਸੇ ਅਜਿਹੇ ਸ਼ਬਦ ਨਾਲ ਕੋਈ ਸਮਝੋਤਾ ਹੈ ਜਿਸ ਵਿਚ ਬਦਰੂਹ ਹੋਵੇ।<sup>12</sup> ਅਜਿਹਾ ਅਸਰ ਤਾਂ ਉਹਦੇ ਹੱਕ ਵਿਚ ਅਤੇ ਉਨ੍ਹਾਂ ਦੇ ਖਿਲਾਫ਼ ਜਾ ਸਕਦਾ ਹੈ। (2) ਜੇ ਇਹ ਗੱਲ ਸੀ ਤਾਂ ਪੌਲਸ ਨੇ ਉਸ ਵਿੱਚੋਂ ਬਦਰੂਹ ਨੂੰ ਕੱਢਣ ਲਈ ਐਨੀ ਦੇਰ ਕਿਉਂ ਲਾਈ। ਸ਼ਾਇਦ ਉਹਨੂੰ ਇਸ ਦੇ ਨਤੀਜਿਆਂ ਦਾ ਅੰਦਾਜ਼ਾ ਸੀ (ਆਇਤ 19)। ਉਹ ਕੁੜੀ ਆਪਣੇ ਮਾਲਕਾਂ ਦੀ ਕੀਮਤੀ ਜਾਇਦਾਦ ਸੀ। ਜੇ ਉਹ ਬਦਰੂਹ ਨੂੰ ਉਸ ਵਿੱਚੋਂ ਕੱਢ ਦਿੰਦਾ ਤਾਂ ਉਹਦੇ ਮਾਲਕਾਂ ਦੀਆਂ ਨਜ਼ਰਾਂ ਵਿਚ ਉਹਨੇ ਕੀਮਤੀ ਜਾਇਦਾਦ ਨੂੰ ਬਰਬਾਦ ਕਰਨ ਵਾਲਾ ਅਖਵਾਉਣਾ ਸੀ।<sup>13</sup>

ਪੌਲਸ ਦੇ ਮਨ ਵਿਚ ਜੋ ਵੀ ਆਇਆ ਹੋਵੇ ਅੱਖੀਰ ਵਿਚ ਉਹਨੂੰ ਉਸ ਕੁੜੀ ਉੱਤੇ ਤਰਸ ਆਇਆ ਅਤੇ ਉਹਨੇ ਉਸ ਰੂਹ ਨੂੰ ਯਿਸੂ ਦੇ ਨਾਂ ਵਿਚ ਉਸ ਕੁੜੀ ਵਿੱਚੋਂ ਨਿੱਕਲ ਜਾਣ ਦਾ ਹੁਕਮ ਦੇ ਦਿੱਤਾ ਅਤੇ ਉਹ ‘‘ਓਸ ਘੜੀ’’ ਉਸ ਵਿੱਚੋਂ ਨਿੱਕਲ ਗਈ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਉਸ ਕੁੜੀ ਨੂੰ ਕਿਵੇਂ ਲੱਗਿਆ ਹੋਵੇਗਾ: ਕਈ ਸਾਲਾਂ ਤੋਂ, ਬਦਰੂਹ ਨੇ ਉਹਨੂੰ ਜਕਤਿਆ ਹੋਇਆ ਸੀ; ਪਰ ਹੁਣ ਉਹ ਅਜਾਦ ਸੀ! ਵਰਿਆਂ ਤੋਂ ਉਹਦਾ ਮਨ ਬੁਰਾਈ ਦਾ ਮੈਦਾਨ ਬਣਿਆ ਹੋਇਆ ਸੀ ਅਤੇ ਹੁਣ ਉਹ ਹੋਸ ਵਿਚ ਆ ਗਈ ਸੀ (ਮਰਕੁਸ 5: 15)! ਕਾਸ਼ ਮੈਨੂੰ ਪਤਾ ਲੱਗ ਸਕਦਾ ਕਿ ਉਹਦਾ ਕੀ ਬਣਿਆ ਹੋਵੇਗਾ। ਮੈਨੂੰ ਇਹ ਸੋਚਣਾ ਚੰਗਾ ਲਗਦਾ ਹੈ ਕਿ ਉਹ ਉਨ੍ਹਾਂ ਸੱਚਾਈਆਂ ਨੂੰ ਮੰਨ ਕੇ ਜਿਨ੍ਹਾਂ ਬਾਰੇ ਉਹ ਪਹਿਲਾਂ ਦੱਸਦੀ ਸੀ, ਮਸੀਹੀ ਬਣ ਗਈ। ਪਰ ਲੂਕਾ ਨੇ ਸਾਡਾ ਧਿਆਨ ਉਸ ਤੋਂ ਹਟਾ ਕੇ ਉਹਦੇ ਮਾਲਕਾਂ ਵੱਲ ਮੋੜ ਦਿੱਤਾ (ਆਇਤ 19)। ਫਿਰ ਵੀ, ਅਸੀਂ ਉਹ ਬਦਲਾਅ ਵੇਖਿਆ ਜੋ ਉਹਦੀ ਜ਼ਿੰਦਗੀ ਵਿਚ ਆਇਆ ਸੀ।

ਆਇਤ 19 ਸ਼ੁਰੂ ਹੁੰਦੀ ਹੈ, ‘‘ਪਰ ਜਾਂ ਉਹ ਦੇ ਮਾਲਕਾਂ ਨੇ ਵੇਖਿਆ ਜੋ ਸਾਡੀ ਕਮਾਈ ਦੀ ਆਸ ਜਾਂਦੀ ਰਹੀ, …’’ ਲੂਕਾ ਨੇ ਇੱਥੇ ਸ਼ਬਦਾਂ ਨੂੰ ਘੁਸਾਇਆ ਹੈ, ਮੂਲ ਲਿਖਤ ਵਿਚ ਆਇਤ 18 ਵਿਚ ਅਨੁਵਾਦ ਹੋਇਆ ਸ਼ਬਦ ‘‘ਨਿੱਕਲ ਗਈ’’ ਆਇਤ 19 ਵਿਚ ਵੀ ਵਰਤਿਆ ਗਿਆ ਹੈ ਜਿੱਥੇ ਇਹਦਾ ਅਨੁਵਾਦ ‘‘ਜਾਂਦੀ ਰਹੀ’’ ਹੈ। ਮੂਲ ਵਿਚ ਲੂਕਾ ਨੇ ਕਿਹਾ ਕਿ ਜਦ ਬਦਰੂਹ ਨਿੱਕਲ ਗਈ ਤਾਂ ਉਨ੍ਹਾਂ ਦੀ ਕਮਾਈ ਵੀ ਜਾਂਦੀ ਰਹੀ। ਜੇ ਤੁਸੀਂ ਕਿਸੇ ਨੂੰ ਆਪਣਾ ਦੁਸ਼ਮਣ ਬਣਾਉਣਾ ਚਾਹੁੰਦੇ ਹੋ ਤਾਂ ਉਹਦੇ ਬਟੂਏ ਉੱਤੇ ਹਮਲਾ ਕਰੋ ਭਾਵ ਉਹਨੂੰ ਮਾਲੀ ਨੁਕਸਾਨ ਪਹੁੰਚਾਓ।

ਉਸ ਗੱਲੀ ਦੇ ਮਾਲਕ ‘‘ਪੌਲਸ ਅਤੇ ਸੀਲਾਸ<sup>14</sup> ਨੂੰ ਫੜ ਕੇ ਬਜ਼ਾਰ ਵਿਚ ਹਾਕਮਾਂ ਦੇ ਕੋਲ ਖਿੱਚ ਕੇ ਲੈ ਚੱਲੇ’’<sup>15</sup> (ਆਇਤ 19ਅ)। ‘‘ਬਜ਼ਾਰ’’ ਸ਼ਹਿਰ ਵਿਚ ਬਣਿਆ ਚੌਂਕ ਹੁੰਦਾ ਸੀ ਜਿਹਦੇ ਆਲੇ ਦੁਆਲੇ ਖੰਭੇ, ਸੰਗਮਰਮਰ ਦੀਆਂ ਇਮਾਰਤਾਂ, ਦੁਕਾਨਾਂ ਅਤੇ ਮੰਦਰ ਹੁੰਦੇ ਸਨ।<sup>16</sup> ਯੂਨਾਨੀ ਲੋਕ ਇਹਨੂੰ ‘‘ਅਗੋਗਾ’’ ਕਹਿੰਦੇ ਸਨ<sup>17</sup> ਅਤੇ ਰੋਮੀ ਇਹਨੂੰ ‘‘ਫੋਰਮ’’ ਕਹਿੰਦੇ ਸਨ। ਇਕ ਪਾਸੇ ਸੰਗਮਰਮਰ ਦਾ ਬਣਿਆ ਵਿਸ਼ਾਲ ਚੁਬੂਤਰਾ ਸੀ ਜਿਹਦੀ ਵਰਤੋਂ ਭਾਸ਼ਣ ਦੇਣ ਅਤੇ ਸਮਾਰੋਹਾਂ ਲਈ ਕੀਤੀ ਜਾਂਦੀ ਸੀ। ਇੱਥੇ, ਇਸ ਨੇ ਨਿਆਂ ਦੀ ਗੱਦੀ ਦੇ ਰੂਪ ਵਿਚ ਕੰਮ ਕੀਤਾ।<sup>18</sup>

‘‘ਅਤੇ ਉਨ੍ਹਾਂ ਨੇ ਸਰਦਾਰਾਂ ਦੇ ਅੱਗੇ ਲੈ ਕੇ ਜਾ ਕੇ’’<sup>19</sup> (ਆਇਤ 20ਅ), ਗੋਲੀ ਦੇ ਮਾਲਕਾਂ ਨੇ ਆਪਣੇ ਲੋਕਾਂ ਦੁਆਰਾ ਪੌਲਸ ਅਤੇ ਸੀਲਾਸ ਦੀ ਗ੍ਰਿਹਤਾਰੀ ਦੇ ਅਸਲ ਕਾਰਣ ਭਾਵ ਆਪਣੇ ਮਾਲੀ ਨੁਕਸਾਨ ਬਾਰੇ ਕੁਝ ਨਹੀਂ ਦੱਸਿਆ। ਸਗੋਂ ਉਨ੍ਹਾਂ ਨੇ ਕਿਹਾ ਕਿ ‘‘ਇਹ ਮਨੁੱਖ

ਜਿਹੜੇ ਯਹੂਦੀ ਹਨ ਸਾਡੇ ਸ਼ਹਿਰ ਨੂੰ ਬਹੁਤ ਜਿੱਚ ਕਰਦੇ ਹਨ। ਅਤੇ ਸਾਨੂੰ ਅਜਿਹੀਆਂ ਰੀਤਾਂ ਦੱਸਦੇ ਹਨ ਕਿ ਜਿਨ੍ਹਾਂ ਦਾ ਮੰਨਣਾ ਅਤੇ ਪੂਰਾ ਕਰਨਾ ਸਾਨੂੰ ਜੋ ਰੋਮੀ ਹਾਂ ਜੋਗ ਨਹੀਂ’ (ਆਇਤਾਂ 20:6, 21)। ਪੌਲਸ ਅਤੇ ਸੀਲਾਸ ਉੱਤੇ ਇਲਜ਼ਾਮ ਲਾਉਣ ਵਾਲਿਆਂ ਨੇ : ‘‘(1) ਯਹੂਦੀਆਂ ਦੇ ਵਿਰੋਧ<sup>20</sup> ('ਇਹ ਲੋਕ ਯਹੂਦੀ ਹਨ'), (2) ਸ਼ਰਾਫਤ ਅਤੇ ਇੰਤਜ਼ਾਮ<sup>21</sup> (ਇਹ 'ਸਾਡੇ ਸ਼ਹਿਰ ਨੂੰ ਬਹੁਤ ਜਿੱਚ ਕਰਦੇ ਹਨ') (3) ਦੇਸ਼ਭਗਤੀ<sup>22</sup> ('ਅਜਿਹੀਆਂ ਰੀਤਾਂ ਦੱਸਦੇ ਹਨ ਜਿਨ੍ਹਾਂ ਦਾ ਮੰਨਣਾ ਅਤੇ ਪੂਰਾ ਕਰਨਾ ਸਾਨੂੰ ਜੋ ਰੋਮੀ ਹਾਂ ਜੋਗ ਨਹੀਂ')’’ ਤਿੰਨ ਜ਼ਬਰਦਸਤ ਜਜਬਾਤੀ ਘੋੜੇ ਦੱਬ ਦਿੱਤੇ<sup>23</sup>

ਬਜ਼ਾਰ ਵਿੱਚ ਮੁਕੱਦਮਾ ਹੋਣ ਕਰਕੇ ਭੀੜ ਜਮ੍ਹਾ ਹੋ ਜਾਂਦੀ ਸੀ<sup>24</sup> ਇਲਜ਼ਾਮ ਸੋਚ ਸਮਝ ਕੇ ਸੁਣ ਵਾਲਿਆਂ ਨੂੰ ਭੜਕਾਉਣ ਲਈ ਲਾਏ ਗਏ ਸਨ ਅਤੇ ਉਨ੍ਹਾਂ ਦਾ ਅਸਰ ਆਮ ਮੁਤਾਬਕ ਹੋਇਆ। ‘ਤਦ ਲੋਕ ਮਿਲ ਕੇ ਉਨ੍ਹਾਂ [ਪੌਲਸ ਅਤੇ ਸੀਲਾਸ] ਦੇ ਵਿਰੁੱਧ ਉੱਠੇ’ (ਆਇਤ 22:6)। ਭੀੜ ਨੂੰ ਸ਼ਾਂਤ ਕਰਨ ਲਈ, ਜਾਂ ਸ਼ਾਇਦ ਦੰਗਾ ਰੋਕਣ ਲਈ, ‘ਸਰਦਾਰਾਂ ਨੇ ਉਨ੍ਹਾਂ ਦੇ [ਪੌਲਸ ਅਤੇ ਸੀਲਾਸ ਦੇ] ਦੁਆਲੇ ਦੇ ਲੀੜੇ ਪਾੜ ਕੇ ਬੈਂਤ ਮਾਰਨ ਦਾ ਹੁਕਮ ਕੀਤਾ’ (ਆਇਤ 22:6)।

ਕੁਟਾਈ ਕਰਨ ਵਾਲੇ ਉਹੀ ਲੋਕ ਹੋਣਗੇ ਜਿਨ੍ਹਾਂ ਨੂੰ 35 ਅਤੇ 38 ਆਇਤਾਂ ਵਿੱਚ ‘ਪਿਆਦੇ’ ਕਿਹਾ ਗਿਆ ਹੈ। ‘ਪਿਆਦਾ’ ਯੂਨਾਨੀ ਦੇ ਉਸ ਸ਼ਬਦ ਦਾ ਅਨੁਵਾਦ ਹੈ ਜਿਸ ਦਾ ਮੂਲ ਅਰਥ ‘ਸੋਟੇ ਵਾਲਾ’ ਹੈ<sup>25</sup> ਇਹ ਲੋਕ ਜੱਜਾਂ ਦੇ ਨਾਲ ਚੱਲਦੇ ਸਨ ਅਤੇ ਲਾਲ ਡੋਰੀ ਨਾਲ ਬੰਨ੍ਹੀਆਂ ਲੱਕੜ ਦੀਆਂ ਸੋਟੀਆਂ ਦੀ ਰੰਢ ਨਾਲ ਰੱਖਦੇ ਸਨ। ਇਹ ਸੋਟੀਆਂ ਅੰਗੁਠੇ ਜਿੰਨੀਆਂ ਮੋਟੀਆਂ ਹੁੰਦੀਆਂ ਸਨ। ਸੋਟੀਆਂ ਦੇ ਵਿਚਕਾਰ ਇਕ ax ਹੁੰਦਾ ਸੀ<sup>26</sup> ਇਹ ਗੰਢ ਰੋਮੀ ਅਧਿਕਾਰ ਦੇ ਤੌਰ 'ਤੇ ਅਤੇ ਅਮਲੀ ਤੌਰ 'ਤੇ ਛੌਰਨ ਨਿਆਂ ਕਰਨ ਦੇ ਰੋਮੀ ਸਾਧਨ ਦੇ ਰੂਪ ਵਿੱਚ ਕੰਮ ਕਰਦੀ ਸੀ। ਵਰਿਊਆਂ ਤੋਂ, ਇਹ ਨਿਸਾਨ ਅਮਰੀਕੀ ਸਿੱਖੇ ਡਾਈਮ ਦੇ ਪਿੱਛੇ ਛਪਦਾ ਰਿਹਾ ਹੈ<sup>27</sup>

ਰੋਮੀਆਂ ਵੱਲੋਂ ਕੁਟਾਈ ਕਰਨ ਸਮੇਂ ਸਜ਼ਾ ਦੇਣ ਲਈ ਕੱਪੜੇ ਧੂਹ ਲਏ ਜਾਂਦੇ ਸਨ। ਲੱਕ ਨੰਗਾ ਕਰ ਦਿੱਤਾ ਜਾਂਦਾ ਸੀ ਅਤੇ ਆਮ ਤੌਰ 'ਤੇ ਮਾਰ ਖਾਣ ਵਾਲੇ ਆਦਮੀ ਨੂੰ ਉਹਦੇ ਕੱਪੜੇ ਖਿੱਚ ਕੇ ਨੰਗਾ ਕਰ ਦਿੱਤਾ ਜਾਂਦਾ ਸੀ ਅਤੇ ਸਿਰ ਤੋਂ ਪੈਰਾਂ ਤਕ ਉਹਦੇ ਜਿਸਮ ਤੇ ਸੋਟੇ ਮਾਰੇ ਜਾਂਦੇ ਸਨ। ਯਹੂਦੀਆਂ ਵੱਲੋਂ ਕੋੜੇ ਮਾਰਨ ਦੀ ਸਜ਼ਾ 39 ਤਕ ਸੀਮਤ ਸੀ (2 ਕਰਿੰਬੀਆਂ 11:24) ਪਰ ਰੋਮੀਆਂ ਵੱਲੋਂ ਕੁਟਾਈ ਕਰਨ ਵਿੱਚ ਕੋਝਿਆਂ ਦੀ ਗਿਣਤੀ ਸਜ਼ਾ ਦੇਣ ਵਾਲੇ ਅਧਿਕਾਰੀ ਦੀ ਮਰਜ਼ੀ ਉੱਤੇ ਨਿਰਭਰ ਕਰਦੀ ਸੀ। ਲੂਕਾ ਨੇ ਐਨਾ ਹੀ ਕਿਹਾ ਹੈ ਕਿ ‘‘ਉਨ੍ਹਾਂ [ਪੌਲਸ ਅਤੇ ਸੀਲਾਸ] ਨੂੰ ਮਾਰ ਕੇ ਕੈਦ ਕਰ ਦਿੱਤਾ’’ (ਆਇਤ 23)।

ਇੱਥੇ ਇਹ ਧਿਆਨ ਦਿੱਤਾ ਜਾਣਾ ਜ਼ਰੂਰੀ ਹੈ ਕਿ ਰੋਮੀ ਸ਼ਹਿਰੀ ਦੀ ਕੁਟਾਈ ਕਰਨਾ ਗੈਰ ਕਾਨੂੰਨੀ ਸੀ। ਸਿਸੇਰੇ ਨੇ ਕਿਹਾ ਹੈ, ‘‘ਰੋਮੀ ਸ਼ਹਿਰੀ ਨੂੰ ਬੰਨ੍ਹਣਾ ਦੁਸ਼ਕਰਮ ਹੈ, ਉਸ ਨੂੰ ਕੋੜੇ ਮਾਰਨਾ ਚੁਰਮ ਹੈ, ਉਹਨੂੰ ਕਤਲ ਕਰਨਾ ਮਾਂ-ਪਿਓ ਨੂੰ ਮਾਰਨ ਦੇ ਬਰਾਬਰ ਹੈ।’’<sup>28</sup> ਫਿਰ ਪੌਲਸ ਅਤੇ ਸੀਲਾਸ ਨੇ ਆਪਣੇ ਰੋਮੀ ਹੋਣ ਦੀ ਗੱਲ ਹਾਕਮਾਂ ਨੂੰ ਦੱਸ ਕੇ (16:37) ਬਦਸ਼ੂਕੀ ਤੋਂ ਆਪਣਾ ਬਚਾਅ ਕਿਉਂ ਨਹੀਂ ਕੀਤਾ? ਹੋ ਸਕਦਾ ਹੈ ਕਿ ਉਨ੍ਹਾਂ ਨੇ ਕੋਸ਼ਿਸ਼ ਕੀਤੀ ਹੋਵੇ ਪਰ ਅਧਿਕਾਰੀਆਂ ਤਕ ਉਨ੍ਹਾਂ ਦੀ ਅਵਾਜ਼ ਨਾ ਪਹੁੰਚੀ ਹੋਵੇ; ਆਖਰ ਹਾਲਾਤ ਉਨ੍ਹਾਂ ਦੇ ਖਿਲਾਫ ਸਨ<sup>29</sup> ਇਸ ਕੁਟਾਈ ਉੱਤੇ ਨਿਸਾਨ ਲਾ ਲਓ। ਇਹਦਾ ਖਾਸ ਮਹੱਤਵ ਹੈ, ਕਿਉਂਕਿ ਮਸੀਹੀ ਲੋਕਾਂ ਉੱਤੇ ਗੈਰ ਯਹੂਦੀਆਂ ਵੱਲੋਂ ਕੀਤਾ ਗਿਆ ਇਹ ਪਹਿਲਾ ਜੁਲਸ ਹੈ।

## ਬੇਅਦਬ ਰੋਮੀ ਦਰੋਗਾ (16:23-40)

**ਕੈਦ (ਆਇਤ 23, 24)**

‘ਉਨ੍ਹਾਂ ਨੂੰ ਮਾਰ ਕੇ ਕੈਦ ਕਰ ਦਿੱਤਾ ਅਤੇ ਕੈਦਖਾਨੇ ਦੇ ਦਰੋਗੇ ਨੂੰ ਹੁਕਮ ਦਿੱਤਾ ਭਈ ਵੱਡੀ ਚੌਕਸੀ ਨਾਲ ਉਨ੍ਹਾਂ ਦੀ ਖਬਰਦਾਰੀ ਕਰ’ (ਆਇਤ 23)। ਇਸ ਤਰ੍ਹਾਂ ਅਧਿਆਇ 16 ਵਿਚ ਸਾਡੀ ਪਛਾਣ ਉਸ ਤੀਸਰੇ ਸ਼ਖਸ ਨਾਲ ਕਰਵਾਈ ਜਾਂਦੀ ਹੈ ਜਿਸ ਦੀ ਜ਼ਿੰਦਗੀ ਪ੍ਰਭੂ ਨੇ ਬਦਲ ਦਿੱਤੀ ਸੀ। ਰੋਮ ਤੋਂ ਰਿਟਾਇਰ ਹੋਏ ਸਿਪਾਹੀਆਂ ਨੂੰ ਬਸਤੀਆਂ ਵਸਾਉਣ ਲਈ ਭੇਜ ਦਿੱਤਾ ਜਾਂਦਾ ਸੀ, ਜਿਸ ਕਰਕੇ ਕਈ ਕਿਲਾਵੇ ਲਾਏ ਜਾਂਦੇ ਹਨ ਕਿ ਇਹ ਦਰੋਗਾ ਰੋਮੀ ਫੌਜ ਦਾ ਇਕ ਪੁਰਾਣਾ ਸਿਪਾਹੀ ਸੀ। ਮੈਂ ਉਸ ਨੂੰ ‘ਬੇਅਦਬ ਰੋਮੀ ਦਰੋਗਾ’ ਇਸ ਕਰਕੇ ਆਖਦਾ ਹਾਂ ਕਿਉਂਕਿ ਭੁਚਾਲ ਨਾਲ ਹੋਸ਼ ਵਿਚ ਆਉਣ ਤੋਂ ਪਹਿਲਾਂ ਰੂਹਾਨੀ ਗੱਲਾਂ ਵਿਚ ਉਹਦੀ ਦਿਲਚਸਪੀ ਦਾ ਕੋਈ ਸੰਕੇਤ ਨਹੀਂ ਹੈ।

ਉਸ ਦਰੋਗੇ ਨੂੰ ਪੌਲਸ ਅਤੇ ਸੀਲਾਸ ਦੀ ‘ਚੌਕਸੀ’ ਕਰਨ ਲਈ ਕਿਹਾ ਗਿਆ ਸੀ। ਉਸ ਕੰਮ ਨੂੰ ਕਰਨ ਲਈ ਉਸ ਦੇ ਬੇਹੱਦ ਜੋਸ ਤੋਂ ਸੰਕੇਤ ਮਿਲਦਾ ਹੈ ਕਿ ਉਹਦਾ ਸੁਭਾਅ ਕੁਝ ਦੂਜੇ ਦੀ ਤਕਲੀਫ ਵੇਖ ਕੇ ਮਜ਼ਾ ਲੈਣ ਵਾਲਾ ਸੀ। ‘ਉਸ ਨੇ ਅਜਿਹਾ ਹੁਕਮ ਪਾ ਕੇ ਉਨ੍ਹਾਂ ਨੂੰ ਅੰਦਰਲੇ ਕੈਦਖਾਨੇ ਵਿਚ ਸੁੱਟਿਆ’ (ਆਇਤ 24ਅ)। ਅੰਦਰਲੇ ਕੈਦਖਾਨੇ ਵਿਚ ਤਜ਼ੀ ਹਵਾ ਅਤੇ ਰੌਸ਼ਨੀ ਨਹੀਂ ਜਾ ਸਕਦੀ ਸੀ ਭਾਵ ਇਹ ਬਹੁਤ ਸਖ਼ਤ ਅਤੇ ਝਤਰਨਾਕ ਮੁਜਰਮਾਂ ਲਈ ਬਣਾਈ ਗਈ ਸੀ। ਹਨੇਰੀ, ਸਿੱਲ੍ਹੀ, ਗੰਦੀ, ਚੂਹਿਆਂ ਨਾਲ ਭਰੀ ਕਾਲ ਕੋਠਰੀ ਬਾਰੇ ਵਿਚਾਰ ਕਰੋ ਤਾਂ ਤੁਸੀਂ ਗਲਤ ਨਹੀਂ ਹੋਵੋਗੇ। ਪਰ ਦਰੋਗਾ ਐਨੀ ਕਰੜੀ ਸੁੱਖਿਆ ਨਾਲ ਵੀ ਸੰਤੁਸ਼ਟ ਨਹੀਂ ਹੋਇਆ। ਉਹਨੇ ‘ਉਨ੍ਹਾਂ ਦੇ ਪੈਰੀਂ ਕਾਠ ਠੋਕ ਦਿੱਤਾ’ (ਆਇਤ 24ਅ)। ਸਜ਼ਾ ਪਾਉਣ ਵਾਲਿਆਂ ਨੂੰ ਫਰਸ਼ ਤੇ ਬਿਠਾ ਕੇ ਉਨ੍ਹਾਂ ਦੀਆਂ ਲੱਤਾਂ ਚੌੜੀਆਂ ਕਰ ਦਿੱਤੀਆਂ ਗਈਆਂ ਸਨ ਅਤੇ ਉਨ੍ਹਾਂ ਦੇ ਪੈਰ ਲੱਕੜ ਵਿਚ ਠੋਕ ਦਿੱਤੇ ਗਏ ਸਨ। ਪੈਰਾਂ ਨੂੰ ਬੰਨ੍ਹਣਾ ਸਿਰਫ ਉਨ੍ਹਾਂ ਨੂੰ ਬੰਨ੍ਹਣ ਲਈ ਨਹੀਂ ਸੀ ਸਗੋਂ ਇਹ ਤਸੀਹੇ ਦੇਣ ਦਾ ਇਕ ਤਰੀਕਾ ਵੀ ਸੀ। ਦਰੋਗੇ ਨੇ ਜੋ ਕੁਝ ਵੀ ਫੌਜ ਵਿਚ ਰਹਿੰਦਿਆਂ ਸਿੱਖਿਆ ਸੀ ਉਸ ਵਿਚ ਤਰਸ ਨਾਂ ਦੀ ਕੋਈ ਚੀਜ਼ ਨਹੀਂ ਸੀ।

ਪੌਲਸ ਅਤੇ ਸੀਲਾਸ ਹਨੇਰੀ ਕੋਠਰੀ ਵਿਚ ਬੈਠੇ ਹੋਏ ਸਨ, ਉਨ੍ਹਾਂ ਦੇ ਪੈਰ ਬੱਧੇ ਹੋਏ ਸਨ, ਲੱਤਾਂ ਆਕੜਨ ਲੱਗ ਪਈਆਂ ਸਨ, ਪਿੱਠ ਉੱਤੇ ਗਹਿਰੇ ਜ਼ਖਮਾਂ ਕਰਕੇ ਉਨ੍ਹਾਂ ਲਈ ਪਿੱਠ ਨਾਲ ਢੇਅ ਲਾ ਕੇ ਬੈਠਣਾ ਮੁਸ਼ਕਿਲ ਹੋ ਗਿਆ ਸੀ (ਆਇਤ 33)। ਸਤਾਅ ਅਤੇ ਤਸੀਹੇ ਪੌਲਸ ਦੇ ਦਿਲ ਵਿਚ ਉੱਕਰ ਗਏ ਸਨ। ਬਾਅਦ ਵਿਚ ਉਹਨੇ ਬੈਂਤਾਂ ਨਾਲ ਮਾਰੇ ਜਾਣ (2 ਕਰਿੰਥੀਆਂ 11:25<sup>30</sup>) ਅਤੇ ਫਿਲਿਪੈ ਵਿਚ ਦੁੱਖ ਝੱਲਣ ਅਤੇ ਤਸਦੱਦ ਸਹਿਣ ਦੀ ਗੱਲ ਲਿਖੀ (1 ਬੱਸਲੁਨੀਕੀਆਂ 2:2)।

ਦਿਨ ਬੜੀ ਹੌਲੀ ਹੌਲੀ ਬੀਤ ਰਿਹਾ ਸੀ। ਰਾਤ ਹੋਈ ਤਾਂ ਦਰੋਗਾ ਸੌਣ ਲਈ ਚਲਿਆ ਗਿਆ, ਕੈਦੀਆਂ ਨਾਲ ਕੀਤੀ ਬਦਸ਼ਲੁਕੀ ਲਈ ਉਹਦੇ ਦਿਲ ਵਿਚ ਕੋਈ ਪਛਤਾਵਾ ਨਹੀਂ ਸੀ ਜਿਸ ਨਾਲ ਉਹਦੀ ਨੀਂਦ ਖਗ਼ਬ ਹੁੰਦੀ<sup>31</sup> ਕਦੇ ਨਾ ਖਤਮ ਹੁੰਦੀ ਲੱਗਣ ਵਾਲੀ ਪੌਲਸ ਅਤੇ ਸੀਲਾਸ ਦੀ ਤਕਲੀਫ ਦੇ ਬਾਅਦ, ਅੱਧੀ ਰਾਤ ਹੋ ਗਈ।

**ਤਾਰੀਫ (ਆਇਤ 25)**

ਜੇ ਤਸੀਹੇ ਅਤੇ ਸੈਂਕਿਸ ਹਨ੍ਹੇਰੀ ਕੋਠਰੀ ਵਿਚ ਹੁੰਦੇ ਅਤੇ ਸਾਡੇ ਲੱਕਾਂ ਦੇ ਗਹਿਰੇ ਜ਼ਖਮਾਂ ਤੇ

ਖੂਨ ਜੰਮਿਆ ਹੁੰਦਾ, ਪੈਰਾਂ ਵਿਚ ਬੇੜੀਆਂ ਹੁੰਦੀਆਂ ਤਾਂ ਅਸੀਂ ਅੱਧੀ ਰਾਤ ਨੂੰ ਕੀ ਕਰ ਰਹੇ ਹੋਣਾ ਸੀ? ਡਾਡਾਂ ਮਾਰ ਰਹੇ ਹੁੰਦੇ? ਸ਼ਿਕਾਇਤ ਕਰ ਰਹੇ ਹੁੰਦੇ? ਪਰ ਲੂਕਾ ਨੇ ਲਿਖਿਆ ਹੈ ਕਿ ‘ਅੱਧੀ ਕੁ ਰਾਤ ਨੂੰ ਪੌਲਸ ਅਤੇ ਸੀਲਾਸ ਪ੍ਰਾਰਥਨਾ ਕਰਦੇ ਅਤੇ ਪ੍ਰਮੇਸ਼ਵਰ ਦਾ ਭਜਨ ਗਾਉਂਦੇ ਸਨ’<sup>32</sup> (ਆਇਤ 25ਓ)। ਇਹ ਨਾ ਸੋਚੋ ਕਿ ਪੌਲਸ ਅਤੇ ਸੀਲਾਸ ਇਸ ਲਈ ਗਾ ਰਹੇ ਸਨ ਕਿਉਂਕਿ ਉਨ੍ਹਾਂ ਦੇ ਜਿਸਮ ਅਰਥ ਲਈ ਪੁਕਾਰ ਨਹੀਂ ਸਕਦੇ ਸਨ। ਉਹ ਤਾਂ ਆਪਣੇ ਹਾਲਾਤ ਦੇ ਬਾਵਜੂਦ ਗਾ ਰਹੇ ਸਨ<sup>33</sup> ਸਭ ਕੁਝ ਠੀਕ ਹੋਣ ਤੇ ਤਾਂ ਕੋਈ ਵੀ ਖੁਦਾ ਦੀ ਤਾਰੀਫ਼ ਕਰ ਸਕਦਾ ਹੈ; ਪਰ ਜਦ ਸਭ ਕੁਝ ਗਲਤ ਹੋ ਰਿਹਾ ਹੋਵੇ ਤਾਂ ਖੁਦਾ ਦੀ ਵਡਿਆਈ ਗਾਉਣ ਲਈ ਬੜੇ ਵਿਸ਼ਵਾਸ ਦੀ ਲੋੜ ਹੁੰਦੀ ਹੈ<sup>34</sup> ਬਾਅਦ ਵਿਚ ਪੌਲਸ ਨੇ ਅਫਸੂਸ ਦੇ ਮਸੀਹੀ ਲੋਕਾਂ ਨੂੰ ‘... ਸਭਨਾਂ ਗੱਲਾਂ ਦੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਉੱਤੇ ਪ੍ਰਮੇਸ਼ਵਰ ਅਰਥਾਤ ਪਿਤਾ ਦਾ ਸਦਾ ਧੰਨਵਾਦ’ (ਅਫਸੀਆਂ 5: 19, 20) ਕਰਦੇ ਰਹਿਣ ਦੀ ਚੁਣੌਤੀ ਦਿੱਤੀ ਸੀ। ਪੌਲਸ ਨੇ ਇਸ ਖੂਬੀ ਦਾ ਮੁਜ਼ਾਹਰਾ ਫਿਲਿਪੈ ਦੀ ਜੇਲ੍ਹ ਵਿਚ ਕੀਤਾ ਸੀ।

ਲੂਕਾ ਨੇ ਧਿਆਨ ਦ੍ਵਾਅਇਆ ਕਿ ਦੂਜੇ ਕੈਦੀਆਂ ਨੇ ਇਸ ਤੋਂ ਪਹਿਲਾਂ ਅੰਦਰਲੀ ਕੋਠਰੀ ਵਿੱਚੋਂ ਡਾਡਾਂ ਅਤੇ ਗਲਾਂ ਦੀਆਂ ਅਵਾਜ਼ਾਂ ਸੁਣੀਆਂ ਹੋਣਗੀਆਂ ਪਰ ਉਨ੍ਹਾਂ ਨੇ ਕਦੇ ਦੁਆਵਾਂ ਅਤੇ ਖੁਦਾ ਦੇ ਭਜਨ ਨਹੀਂ ਸੁਣੇ ਸਨ।

### ਸਕਤੀ (ਆਇਤਾਂ 26-30)।

ਅੱਧੀ ਰਾਤ ਦੀ ਸੰਗਤੀ ਵਿਚ ਅਚਾਨਕ ਰੁਕਾਵਟ ਪੈ ਗਈ ਜਦ ‘ਅਚਾਨਕ ਇਕ ਐਡਾ ਭੂਚਾਲ ਆਇਆ ਕਿ ਕੈਦਖਾਨੇ ਦੀਆਂ ਨੀਂਹਾਂ ਹਿੱਲ ਗਈਆਂ’ (ਆਇਤ 26ਓ)। ਫਿਲਿਪੈ ਦਾ ਇਲਾਕਾ ਭੂਚਾਲ ਪ੍ਰਭਾਵਿਤ ਇਲਾਕਾ ਸੀ<sup>35</sup> ਪਤਾ ਨਹੀਂ ਕਿ ਰਿਕਟਰ ਪੈਮਾਨੇ ਤੇ ਇਸ ਭੂਚਾਲ ਨੂੰ ਕਿੰਨਾ ਮਾਪਿਆ ਗਿਆ ਹੋਵੇਗਾ। ਪਰ ਕੈਦਖਾਨੇ ਦੀਆਂ ਨੀਂਹਾਂ ਹਿਲਾਉਣ ਵਾਲਾ ਇਹ ਭੂਚਾਲ ਸੱਚਮੁੱਚ ‘ਵੱਡਾ’ ਹੀ ਹੋਵੇਗਾ। ਭੂਚਾਲ ਐਨਾ ਜ਼ਬਰਦਸਤ ਸੀ ਕਿ ਇਸ ਨਾਲ ਕੈਦਖਾਨੇ ਦੇ ਛਾਟਕ ਖੁੱਲ੍ਹੇ ਗਏ ਅਤੇ ਕੰਧਾਂ ਵਿਚ ਤਰੇੜਾਂ ਆ ਗਈਆਂ, ਅਤੇ ਉਹ ਸਾਰੇ ਬੋਲਟ ਖੁੱਲ੍ਹੇ ਗਏ ਜਿਨ੍ਹਾਂ ਵਿਚ ਕੈਦੀ ਬੇੜੀਆਂ ਵਿਚ ਬੱਧੇ ਹੋਏ ਸਨ। ‘ਅਤੇ ਝੱਟ ਸਾਰੇ ਬੂਹੇ ਖੁੱਲ੍ਹੇ ਗਏ ਅਤੇ ਸਭਨਾਂ ਦੀਆਂ ਬੇੜੀਆਂ ਖੁੱਲ੍ਹੇ ਗਈਆਂ’ (ਆਇਤ 26ਅ)। ਇਹ ਭੂਚਾਲ ਕੁਦਰਤੀ ਵੀ ਹੋ ਸਕਦਾ ਹੈ ਅਤੇ ਨਹੀਂ ਵੀ,<sup>36</sup> ਪਰ ਕੈਦਖਾਨੇ ਵਿਚ ਕਿਸੇ ਨੂੰ ਕੋਈ ਸ਼ੱਕ ਨਹੀਂ ਸੀ ਕਿ ਇਹ ਰਾਤੀਂ ਗਾਏ ਗਏ ਗੀਤਾਂ ਦੇ ਜਾਵਾਬ ਵਿਚ ਸਵਰਗ ਵੱਲੋਂ ਸੀ।

ਭੂਚਾਲ ਦੇ ਰੌਲੇ ਕਰਕੇ ਦਰੋਗਾ ਗੁੜੀ ਨੀਦ ਤੋਂ ਜਾਗ ਗਿਆ। ਉਹ ਘਬਰਾ ਕੇ ਉੱਠਿਆ ਅਤੇ ਉਹਨੇ ਧੁੰਦਲੀ ਜਿਹੀ ਰੌਸ਼ਨੀ ਵਿਚ ਅੱਧ ਖੁੱਲ੍ਹੇ ਛਾਟਕਾਂ ਨੂੰ ਵੇਖਿਆ। ‘ਕੈਦਖਾਨੇ ਦਾ ਦਰੋਗਾ ਜਾਗ ਉੱਠਿਆ ਅਤੇ ਜਾਂ ਕੈਦਖਾਨੇ ਦੇ ਬੂਹੇ ਖੁੱਲ੍ਹੇ ਵੇਖੋ ਤਾਂ ਇਹ ਸਮਝ ਕੇ ਭਈ ਕੈਦੀ ਭੱਜ ਗਏ ਹੋਣੇ ਹਨ ਤਲਵਾਰ ਧੂਈ ਅਤੇ ਆਪ ਨੂੰ ਮਾਰਨ ਲੱਗਾ’ (ਆਇਤ 27)। ਜੇ ਕਿਸੇ ਨੂੰ ਕੈਦਖਾਨੇ ਦਾ ਜ਼ਿੰਮਾ ਸੌਂਪਿਆ ਹੋਵੇ ਅਤੇ ਉਹ ਕੈਦੀਆਂ ਨੂੰ ਬਚ ਨਿਕਲਣ ਦੀ ਇਜਾਜ਼ਤ ਦੇ ਦੇਵੇ, ਪਰ ਰੋਮੀ ਕਾਨੂੰਨ ਮੁਤਾਬਕ ਉਹਨੂੰ ਉਹੀ ਸਜ਼ਾ ਦਿੱਤੀ ਜਾਂਦੀ ਸੀ ਜੋ ਉਸ ਕੈਦੀ ਲਈ ਹੁੰਦੀ ਸੀ<sup>37</sup> ਜਾਹਿਰ ਹੈ ਕਿ ਉਸ ਜੇਲ੍ਹ ਦੇ ਇਕ ਦੋ ਕੈਦੀਆਂ ਨੂੰ ਮੌਤ ਦੀ ਸਜ਼ਾ ਵੀ ਮਿਲੀ ਹੋਈ ਸੀ, ਜੇ ਉਹ ਭੱਜ ਗਏ ਹੁੰਦੇ, ਜਿਵੇਂ ਦਰੋਗੇ ਨੂੰ ਲੱਗਾ ਸੀ ਤਾਂ ਉਨ੍ਹਾਂ ਦੀ ਥਾਂ ਉਹਨੂੰ ਹੀ ਮੌਤ ਦੀ ਸਜ਼ਾ

ਮਿਲਣੀ ਸੀ। ਇਹ ਬਿਆਲ ਕਰਕੇ ਕਿ ‘‘ਇਸ ਤੋਂ ਨਿਕਲਣ ਦਾ ਇੱਜਤਦਾਰ ਢੰਗ’’ ਕੀ ਸੀ, ਉਹ ਦਰੋਗਾ ਖੁਦਕੁਸ਼ੀ ਕਰਨ ਲੱਗਾ।

ਸਮਝ ਲਈ ਕਿ ਇਹ ਮੂਰਤੀਪੂਜਕਾਂ ਦੀ ਫਿਲਾਸਫੀ ਸੀ, ਬਾਈਬਲ ਦੀ ਸਿੱਖਿਆ ਨਹੀਂ। ਖੁਦਾ ਦੇ ਲੋਕਾਂ ਲਈ ਖੁਦਕੁਸ਼ੀ ਕਰਨਾ ਕਦੇ ਵੀ ‘‘ਇੱਜਤਦਾਰ ਢੰਗ’’ ਨਹੀਂ ਸੀ। ਮਨੋਵਿਗਿਆਨੀ ਦੱਸਦੇ ਹਨ ਕਿ ਲੋਕ ਖੁਦਕੁਸ਼ੀ ਇਸ ਲਈ ਕਰਦੇ ਹਨ ਕਿ ਉਨ੍ਹਾਂ ਲਈ ਹਰ ਰਾਹ ਬੰਦ ਹੋ ਚੁੱਕਾ ਹੁੰਦਾ ਹੈ। ਪਰ ਖੁਦਾ ਦੇ ਲੋਕ ਜਾਣਦੇ ਹਨ ਕਿ ਉਨ੍ਹਾਂ ਦੇ ਹਾਲਾਤ ਭਾਵੇਂ ਕਿਨੇ ਵੀ ਬੁਰੇ ਕਿਉਂ ਨਾ ਹੋ ਜਾਣ, ਖੁਦਾ ਉਨ੍ਹਾਂ ਲਈ ‘‘ਨਿਕਲਣ’’ ਦਾ ਰਾਹ ਕੱਢ ਹੀ ਦੇਵੇਗਾ ਤਾਂ ਜੋ ਉਹ ਉਸ ਤਕਲੀਫ਼ ਨੂੰ ‘‘ਸਹਿ’’ ਸਕਣ (1 ਕੁਰਿੰਬਿਆਂ 10:13)।

ਜਿਵੇਂ ਹੀ ਦਰੋਗੇ ਨੇ ਤਲਵਾਰ ਆਪਣੇ ਸੀਨ 'ਚ ਮਾਰਨ ਲਈ ਚੁੱਕੀ, ‘‘ਪੌਲਸ ਨੇ ਉੱਚੀ ਅਵਾਜ਼ ਨਾਲ ਪੁਕਾਰ ਕੇ ਆਖਿਆ ਜੋ ਆਪ ਨੂੰ ਕੁਝ ਨੁਕਸਾਨ ਨਾ ਪੁਚਾ ਕਿਉਂ ਜੋ ਅਸੀਂ ਸਭ ਇੱਥੇ ਹੀ ਹਾਂ! ’’ (ਆਇਤ 28) <sup>38</sup> ਦਰੋਗੇ ਨੂੰ ਪੌਲਸ ਦੀ ਗੱਲ ਦਾ ਯਕੀਨ ਨਹੀਂ ਹੋਇਆ। ‘‘ਉਹ ਦੀਵੇ ਮੰਗਾ ਕੇ<sup>39</sup> ਅੰਦਰ ਨੂੰ ਦੌੜਿਆ’’ (ਆਇਤ 29ਓ) ਤਾਂ ਜੋ ਆਪਣੀ ਅੱਖੀਂ ਕੈਦੀਆਂ ਨੂੰ ਵੇਖ ਸਕੇ। ਉਹਨੂੰ ਹੈਰਾਨੀ ਹੋਈ ਕਿ ਪੌਲਸ ਦੀਆਂ ਗੱਲਾਂ ਸਹੀ ਸਨ। <sup>40</sup> ਵੈਸਟਰਨ ਟੈਕਸਟ ਵਿਚ ਕਿਹਾ ਗਿਆ ਹੈ ਕਿ ਦਰੋਗੇ ਨੇ ਛੇਤੀ ਨਾਲ ‘‘ਦੂਜੇ ਕੈਦੀਆਂ ਨੂੰ ਬੰਦ ਕਰ ਦਿੱਤਾ।’’ ‘‘ਅਰ ਕੰਬਦਾ ਕੰਬਦਾ ਪੌਲਸ ਅਤੇ ਸੀਲਾਸ ਦੇ ਅੱਗੇ ਡਿੱਗ ਪਿਆ’’ (ਆਇਤ 29ਅ)। ਉਹਦੀ ਰੂਹ ਕੈਦਖਾਨੇ ਨਾਲੋਂ ਵੀ ਵੱਧ ਜ਼ੋਰ ਨਾਲ ਹਿੱਲ ਗਈ ਸੀ। ਜਦ ਪੌਲਸ ਅਤੇ ਸੀਲਾਸ ਨੂੰ ਉਹਦੀ ਨਿਗਰਾਨੀ ਵਿਚ ਰੱਖਿਆ ਗਿਆ ਸੀ ਤਾਂ ਉਹਦੇ ਲਈ ਉਹ ਥੋੜ੍ਹੀ ਜਿਹੀ ਤਕਲੀਫ਼, ਭਾਵ ਮਾਮੂਲੀ ਜਿਹੇ ਮੁਜਰਮ ਸਨ ਜਿਨ੍ਹਾਂ ਨੂੰ ਸਬਕ ਸਿਖਾਉਣਾ ਸੀ। ਹੁਣ ਇਕ ਦੇ ਬਾਅਦ ਇਕ ਹੋਣ ਵਾਲੀਆਂ ਘਟਨਾਵਾਂ ਦੀ ਨਾਟਕੀ ਲੜੀ ਨੇ ਉਹਨੂੰ ਵਿਖਾ ਦਿੱਤਾ ਸੀ ਕਿ ਇਹ ਲੋਕ ਉਸ ਸ਼ਕਤੀ ਦੇ ਇਖਤਿਆਰ ਵਿਚ ਹਨ ਜੋ ਉਨ੍ਹਾਂ ਸਭ ਸ਼ਕਤੀਆਂ ਨਾਲੋਂ ਵੱਡੀ ਹੈ ਜਿਨ੍ਹਾਂ ਨੂੰ ਉਹ ਜਾਣਦਾ ਸੀ। <sup>41</sup>

ਜਾਹਿਰ ਹੈ ਕਿ ਉਹ ਉਨ੍ਹਾਂ ਨੂੰ ‘‘ਬਾਹਰ’’ (ਆਇਤ 30ਓ) ਲਿਆ ਕੇ ਆਪਣੇ ਕਮਰੇ ਵਿਚ ਲਿਆਇਆ ਹੋਵੇਗਾ (ਆਇਤ 32) ਅਤੇ ਪੁੱਛਣ ਲੱਗਾ, ‘‘ਹੇ ਮਹਾਪੁਰਖੋ, ਮੈਂ ਕੀ ਕਰਾਂ ਜਿਸ ਤੋਂ ਬਚਾਇਆ ਜਾਵਾਂ?’’ (ਆਇਤ 30ਅ)। ਉਹਦੇ ਸ਼ਬਦਾਂ ਤੋਂ ਬਹੁਤ ਸਾਰੇ ਸਵਾਲ ਨਿਕਲਦੇ ਹਨ। ਉਦਾਹਰਣ ਲਈ, ਦਰੋਗੇ ਲਈ ‘‘ਬਚਾਇਆ ਜਾਵਾਂ’’ ਦਾ ਸਹੀ ਸਹੀ ਮਤਲਬ ਕੀ ਸੀ? ਕੀ ਉਹ ਲਿਖਤ ਵਿੱਚੋਂ ‘‘ਬਚਾਇਆ ਜਾਣ’’ ਬਾਰੇ ਓਨਾਂ ਹੀ ਜਾਣਦਾ ਸੀ ਜਿਨਾ ਸਾਨੂੰ ਪਤਾ ਹੈ; ਜਾਂ ਇਹ ਸਿਰਫ਼ ਪ੍ਰਭੂ ਦੇ ਇਨ੍ਹਾਂ ਸੇਵਕਾਂ ਦੇ ਹੁਕਮ ਨਾਲ ਜੋ ਉਸ ਸ਼ਕਤੀ ਨਾਲ ਭਰੇ ਹੋਏ ਮੂਰਤੀਪੂਜਕ ਦੀ ਨਿਰਾਸਾਜਨਕ ਪੁਕਾਰ ਸੀ, ਜੋ ਉਨ੍ਹਾਂ ਨਾਲ ਕੀਤੀ ਬਦਸ਼ਲੂਕੀ ਦੇ ਨਤੀਜੇ ਤੋਂ ਬਚਣਾ ਚਾਹੁੰਦਾ ਸੀ।

ਇਹਦੇ ਇਲਾਵਾ, ਜੇ ਬਚਾਏ ਜਾਣ ਦੀ ਸਹੀ ਧਾਰਣਾ ਦਾ ਦਰੋਗੇ ਨੂੰ ਪਤਾ ਸੀ ਤਾਂ ਉਹਨੂੰ ਕਿਉਂ ਲੱਗਾ ਕਿ ਪੌਲਸ ਅਤੇ ਸੀਲਾਸ ਕੋਲ ਉਹਦਾ ਜਵਾਬ ਹੋ ਸਕਦਾ ਹੈ? ਕੀ ਇਸ ਤੋਂ ਪਹਿਲਾਂ ਉਨ੍ਹਾਂ ਦੇ ਪ੍ਰਚਾਰ ਦੀ ਖਬਰ ਉਹਨੇ ਸੁਣੀ ਸੀ? ਕੀ ਪੌਲਸ ਅਤੇ ਸੀਲਾਸ ਨੂੰ ਕੈਦਖਾਨੇ ਵਿਚ ਲਿਆਉਣ ਵਾਲਿਆਂ ਨੇ ਉਹਨੂੰ ਦੱਸਿਆ ਸੀ ਕਿ ਉਸ ਗੋਲੀ ਨੇ ਕਿਹਾ ਸੀ ਕਿ ਉਹ ‘‘ਅੱਤ ਮਹਾਂ ਪ੍ਰਮੇਸ਼ਵਰ ਦੇ ਦਸਤ ਹਨ ਜਿਹੜੇ ... ਮੁਕਤੀ ਦਾ ਰਾਹ ਦੱਸਦੇ ਹਨ’’ (ਆਇਤ 17)? ਕੀ ਜਦ ਉਹ ਉਨ੍ਹਾਂ ਦੇ ਪੈਰ ਲੱਕੜ ਵਿਚ ਠੋਕ ਰਿਹਾ ਸੀ ਤਾਂ ਪੌਲਸ ਅਤੇ ਸੀਲਾਸ ਨੇ ਉਹਨੂੰ ਕੁਝ ਕਿਹਾ

ਸੀ? ਕੀ ਉਹਨੂੰ ਆਪੇ ਹੀ ਪਤਾ ਲੱਗ ਗਿਆ ਸੀ ਕਿ ਇਹ ਲੋਕ ਉਹਦੀ ਮਦਦ ਕਰ ਸਕਦੇ ਹਨ? ਅਸੀਂ ਪੱਕਾ ਜਵਾਬ ਤਾਂ ਨਹੀਂ ਦੇ ਸਕਦੇ, ਪਰ ਐਨਾ ਸਪਸ਼ਟ ਹੈ ਕਿ ਇਹ ਬੇਅਦਬ ਮੁਰਤੀਪੂਜਕ ਪੂਰੀ ਤਰ੍ਹਾਂ ਨਾਲ ਹਿੱਲ ਚੁੱਕਿਆ ਸੀ। ਸਿਆਹ ਹਨੂਰੇ ਵਿਚ ਉਹ ਆਪਣੇ ਆਪ ਨੂੰ ਮੌਤ ਦੇ ਕੰਢੇ ਖੜਾ ਵੇਖ ਰਿਹਾ ਸੀ ਅਤੇ ਜੋ ਕੁਝ ਉਹਨੇ ਵੇਖਿਆ ਉਹਦੇ ਨਾਲ ਉਹ ਅੰਦਰ ਤਕ ਕੰਬ ਗਿਆ ਅਤੇ ਪੁਕਾਰ ਉੱਠਿਆ ਸੀ, “ਹੇ ਮਹਾਂਪੁਰਖੇ ਮੈਂ ਕੀ ਕਰਾਂ ਜਿਸ ਤੋਂ ਬਚਾਇਆ ਜਾਵਾਂ? ”

### ਪ੍ਰਚਾਰ (ਆਇਤ 31)

ਉਹਦੇ ਕਹਿਣ ਤੋਂ ਭਾਵ ਜੋ ਵੀ ਹੋਵੇ, ਉਸ ਨਾਲ ਪੌਲਸ ਅਤੇ ਸੀਲਾਸ ਲਈ ਆਪਣੀ ਗੱਲ ਸ਼ੁਰੂ ਕਰਨ ਵਿਚ ਅਸਾਨੀ ਹੋ ਗਈ ਸੀ। ‘ਉਨ੍ਹਾਂ ਆਖਿਆ, ਪ੍ਰਭੂ ਯਿਸੂ ਉੱਤੇ ਨਿਹਚਾ ਕਰ ਤਾਂ ਤੂੰ ਅਤੇ ਤੇਰਾ ਘਰਾਣਾ ਬਚਾਏ ਜਾਓਗੇ’ (ਆਇਤ 31)। ਸਭਾ ਦੇ ਸਾਹਮਣੇ ਖਲੋ ਕੇ, ਪਤਰਸ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਮੁਕਤੀ ਸਿਰਫ ਯਿਸੂ ਮਸੀਹ ਵਿਚ ਹੀ ਮਿਲਦੀ ਹੈ, ‘ਕਿਉਂ ਜੋ ਅਕਾਸ਼ ਦੇ ਹੇਠਾਂ ਮਨੁੱਖਾਂ ਵਿਚ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ ਜਿਸ ਤੋਂ ਅਸੀਂ ਬਚਾਏ ਜਾਣਾ ਹੈ’ (4: 12)। ਜੇ ਦਰੋਗਾ ਬਚਾਇਆ ਜਾਣਾ ਚਾਹੁੰਦਾ ਸੀ ਤਾਂ ਇਹ ਯਿਸੂ ਦੇ ਰਾਹੀਂ ਹੀ ਹੋ ਸਕਦਾ ਸੀ।

ਕਈ ਵਾਰ ਲੋਕ ਹੈਰਾਨ ਹੁੰਦੇ ਹਨ ਕਿ ਦਰੋਗੇ ਨੂੰ ਉਹੀ ਜਵਾਬ ਕਿਉਂ ਨਹੀਂ ਦਿੱਤਾ ਗਿਆ ਜੋ ਪੈਂਟੀਕਾਸਟ ਵਾਲੇ ਦਿਨ ਯਹੂਦੀਆਂ ਨੂੰ ਮਿਲਿਆ ਸੀ ਜਿਨ੍ਹਾਂ ਨੇ ਪੁੱਛਿਆ ਸੀ ਕਿ ਉਹ ਕੀ ਕਰਨ (2: 37): ‘ਤੌਬਾ ਕਰੋ ਅਤੇ ਤੁਹਾਡੇ ਵਿੱਚੋਂ ਹਰੇਕ ਆਪੋ ਆਪਣੇ ਪਾਪਾਂ ਦੀ ਮਾਫ਼ੀ ਦੇ ਲਈ ਯਿਸੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਲਵੇ ਤਾਂ ਪਵਿੱਤਰ ਆਤਮਾ ਦਾ ਦਾਨ ਪਾਓਗੇ’ (2: 38)। ਕੋਈ ਇਹ ਪੁੱਛ ਸਕਦਾ ਹੈ ਕਿ ਉਹਨੂੰ ਉਹੀ ਜਵਾਬ ਕਿਉਂ ਨਹੀਂ ਦਿੱਤਾ ਗਿਆ ਜੋ ਸੌਲਸ ਦੇ ਸਵਾਲ ‘ਹੇ ਪ੍ਰਭੂ ਮੈਂ ਕੀ ਕਰਾਂ?’ (22: 10) ਨੂੰ ਦਿੱਤਾ ਗਿਆ ਸੀ ਕਿ ‘ਉੱਠ ਅਤੇ ਉਹ ਦਾ ਨਾਮ ਲੈਂਦਾ ਹੋਇਆ ਬਪਤਿਸਮਾ ਲੈ ਅਤੇ ਆਪਣੇ ਪਾਪ ਧੋ ਸੁੱਟ’ (22: 16)। ਪੈਂਟੀਕਾਸਟ ਵਾਲੇ ਦਿਨ ਯਹੂਦੀਆਂ ਅਤੇ ਪੌਲਸ ਨੂੰ ਦਿੱਤੇ ਗਏ ਜਵਾਬ ‘ਤੌਬਾ ਕਰੋ ਅਤੇ ਤੁਹਾਡੇ ਵਿੱਚੋਂ ਹਰੇਕ ਆਪੋ ਆਪਣੇ ਪਾਪਾਂ ਦੀ ਮਾਫ਼ੀ ਦੇ ਲਈ ਯਿਸੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਲਵੇ ਤਾਂ ਪਵਿੱਤਰ ਆਤਮਾ ਦਾ ਦਾਨ ਪਾਓਗੇ’ (ਰਸੂਲਾਂ ਦੇ ਕੰਮ 2: 38); ‘ਉੱਠ ਅਤੇ ਉਹ ਦਾ ਨਾਮ ਲੈਂਦਾ ਹੋਇਆ ਬਪਤਿਸਮਾ ਲੈ ਅਤੇ ਆਪਣੇ ਪਾਪ ਧੋ ਸੁੱਟ’ (22: 16) ਫੇਰ ਤੋਂ ਵੇਖੋ। ਯਿਸੂ ਦੇ ਨਾਮ ਨਾਲ ਕੁਝ ਕਰਨ, ਜਾਂ ਯਿਸੂ ਦਾ ਨਾਂ ਲੈਣ ਤੋਂ ਪਹਿਲਾਂ ਮੰਨ ਲਿਆਂ ਜਾਂਦਾ ਹੈ ਕਿ ਕਿਸੇ ਨੂੰ ਇਹ ਪਤਾ ਹੈ ਕਿ ਯਿਸੂ ਕੌਣ ਹੈ ਅਤੇ ਉਹ ਯਿਸੂ ਵਿਚ ਵਿਸ਼ਵਾਸ ਕਰਦਾ ਹੈ। ਦਰੋਗੇ ਨੂੰ ਇਹਦਾ ਇਲਮ ਨਹੀਂ ਸੀ ਅਤੇ ਨਾ ਹੀ ਉਹਨੂੰ ਇਹ ਵਿਸ਼ਵਾਸ ਸੀ। ਉਸ ਅੰਨ੍ਹੇ ਵਾਂਗ ਜੇ ਉਹਨੂੰ ‘ਮਸੀਹ ਦੇ ਨਾਂ ਨਾਲ’ ਕੁਝ ਕਰਨ ਲਈ ਕਿਹਾ ਗਿਆ ਹੁੰਦਾ ਤਾਂ ਉਹ ਉਹੀ ਪੁੱਛਦਾ ਕਿ ‘ਉਹ ਕੌਣ ਹੈ ਜੋ ਮੈਂ ਉਸ ਉੱਤੇ ਨਿਹਚਾ ਕਰਾਂ?’ (ਯੂਹੇਨਾ 9: 36)।

### ਮਾਫ਼ੀ (ਆਇਤਾਂ 32-34)

ਪੌਲਸ ਅਤੇ ਸੀਲਾਸ ਨੇ ਛੇਤੀ ਹੀ ਦਰੋਗੇ ਦੇ ਘੱਟ ਗਿਆਨ ਵਿਚ ਵਾਧਾ ਕਰ ਦਿੱਤਾ। ‘ਤਾਂ ਉਨ੍ਹਾਂ ਉਸ ਨੂੰ ਅਤੇ ਉਨ੍ਹਾਂ ਸਭਨਾਂ ਨੂੰ ਸਿਹੜੇ ਉਸ ਦੇ ਘਰ ਵਿਚ ਸਨ ਪ੍ਰਭੂ ਦਾ ਵਚਨ

ਸੁਣਾਇਆ” (ਆਇਤ 32)। ‘‘ਸੋ ਪ੍ਰਤੀਤ ਸੁਣਨ ਨਾਲ ਅਤੇ ਸੁਣਨਾ ਮਸੀਹ ਦੇ ਵਚਨ ਤੋਂ ਆਉਂਦਾ ਹੈ’’ (ਰੋਮੀਆਂ 10: 17)। ‘‘ਪ੍ਰਭੂ ਦਾ ਵਚਨ’’ ਵਿਚ ਸੱਚੇ ਪ੍ਰਮੇਸ਼ਵਰ ਦਾ ‘‘ਵਚਨ’’ ਵੀ ਹੋਵੇਗਾ (ਆਇਤ 34)। ਇਸ ਵਿਚ ਯਕੀਨਨ ਹੀ ਜਿਸੂ ਅਤੇ ਸਲੀਬ ਦਾ ‘‘ਵਚਨ’’ ਵੀ ਸੀ। ਅਗਲੀ ਆਇਤ ਤੋਂ ਸਪਸ਼ਟ ਹੈ ਕਿ ਇਸ ਵਿਚ ਯਿਸੂ ਦੀ ਕੁਰਬਾਨੀ ਤੋਂ ਛਾਇਦਾ ਲੈਣ ਵਾਲੇ ‘‘ਵਚਨ’’ ਦੇ ਨਾਲ ਉਸ ਜ਼ਿੰਦਗੀ ਦਾ ‘‘ਵਚਨ’’ ਵੀ ਸੀ ਜੋ ਉਹਦੇ ਬਾਅਦ ਆਉਣ ਵਾਲੀ ਸੀ। ‘‘ਅਤੇ ਰਾਤ ਦੀ ਓਸੇ ਘੜੀ [ਦਰੋਗੇ] ਨੇ ਉਨ੍ਹਾਂ ਨੂੰ ਲੇ ਕੇ ਉਨ੍ਹਾਂ ਦੇ ਜਖਮ ਧੋਤੇ ਅਰ ਉਸ ਨੇ ਅਰ ਉਸ ਦੇ ਸਾਰੇ ਘਰ ਦਿਆਂ ਨੇ ਓਸੇ ਵੇਲੇ ਬਪਤਿਸਮਾ ਲਿਆ’’<sup>42</sup> (ਆਇਤ 33)। ਇਹ ਗਲ ਕਿ ਦਰੋਗੇ ਨੇ ਓਸੇ ਵੇਲੇ ਵਚਨ ਨੂੰ ਕਬੂਲ ਕੀਤਾ,<sup>43</sup> ਉਹਦੀ ਈਮਾਨਦਾਰੀ ਦਾ ਸਬੂਤ ਹੈ। ਇਹ ਗੱਲ ਕਿ ਉਹਨੇ ਉਨ੍ਹਾਂ ਦੇ ਜਖਮ ਧੋਤੇ ਉਹਦੀ ਤੌਬਾ ਦਾ ਸਬੂਤ ਹੈ; ਇਹ ਗੱਲ ਕਿ ਉਹਨੇ ਬਪਤਿਸਮਾ ਲਿਆ, ਉਹਦੇ ਸਮਰਪਣ ਦਾ ਸਬੂਤ ਹੈ।

ਸਾਨੂੰ ਇਹ ਨਹੀਂ ਪਤਾ ਕਿ ਦਰੋਗਾ ਅਤੇ ਉਹਦੇ ਪਰਿਵਾਰ ਨੇ ਡੁਬਕੀ ਕਿੱਥੇ ਲਈ ਹੋਵੇਗੀ। ਹੋ ਸਕਦਾ ਹੈ ਨੇੜੇ ਦੇ ਕਿਸੇ ਤਲਾਬ ਵਿਚ, ਜਾਂ ਸਹਿਰੋਂ ਬਾਹਰ ਗੈਂਗਾਈਟ ਦਰਿਆ ਵਿਚ ਚਲੇ ਗਏ ਹੋਣ।<sup>44</sup> ਬਪਤਿਸਮਾ ਲੈਣ ਦੇ ਬਾਅਦ, ਦਰੋਗੇ ਨੇ ‘‘ਉਨ੍ਹਾਂ [ਪੈਲਸ ਅਤੇ ਸੀਲਾਸ] ਨੂੰ ਘਰ ਵਿਚ ਲਿਆ ਕੇ ਉਨ੍ਹਾਂ ਦੇ ਅੱਗੇ ਭੋਜਨ ਪਰੋਸਿਆ<sup>45</sup> ਅਤੇ ਉਸ ਨੇ ਪ੍ਰਮੇਸ਼ਵਰ ਦੀ ਪ੍ਰਤੀਤ ਕਰ ਕੇ ਆਪਣੇ ਸਾਰੇ ਟੱਬਰ ਸਣੇ ਵੱਡੀ ਖੁਸ਼ੀ ਮਨਾਈ’’ (ਆਇਤ 34)। ਇਕ ਰਾਤ ਵਿਚ ਉਹ ਦੋ ਵਾਰੀ ਬਚਾਇਆ ਗਿਆ ਸੀ, ਪਹਿਲੀ ਵਾਰ ਜਿਸਮਾਨੀ ਮੌਤ ਤੋਂ ਅਤੇ ਦੂਜੀ ਵਾਰ ਰੂਹਾਨੀ ਮੌਤ ਤੋਂ! ਉਹਦੀ ਆਤਮਾ ਕੈਦਖਾਨੇ ਵਿਚ ਪੈਲਸ ਅਤੇ ਸੀਲਾਸ ਦੇ ਸਰੀਰਾਂ ਦੇ ਕੈਦ ਹੋਣ ਨਾਲੋਂ ਬਹੁਤੇ ਜ਼ਬਰਦਸਤ ਢੰਗ ਨਾਲ ਪਾਪ ਦੀ ਕੈਦ ਵਿਚ ਸੀ, ਪਰ ਹੁਣ ਉਹ ਅਜ਼ਾਦ ਸੀ!

ਧਿਆਨ ਦਿਓ ਕਿ ਆਇਤ 34 ਵਿਚ ‘‘ਪ੍ਰਤੀਤ’’ ਸ਼ਬਦ ਦੀ ਵਰਤੋਂ ਦਰੋਗੇ ਦੁਆਰਾ ਵਚਨ ਨੂੰ ਮੰਨਣ ਨੂੰ ਧਿਆਨ ਵਿਚ ਰੱਖ ਕੇ ਵਿਆਪਕ ਅਰਥ ਵਿਚ ਕੀਤੀ ਗਈ ਹੈ।<sup>46</sup> ਉਹਨੂੰ ਇਹ ਦੱਸਿਆ ਗਿਆ ਸੀ ਕਿ ਜੇ ਉਹ ਵਿਸ਼ਵਾਸ ਕਰੇ ਤਾਂ ਉਹ ਅਤੇ ਉਹਦਾ ਘਰਾਣਾ ਬਚਾਇਆ ਜਾਵੇਗਾ (ਆਇਤ 31)। ਉਹਨੂੰ ਪ੍ਰਭੂ ਦਾ ਵਚਨ ਸੁਣਾਇਆ ਗਿਆ ਸੀ। ਤੌਬਾ ਕਰਨ ਅਤੇ ਬਪਤਿਸਮਾ ਲੈਣ ਦੇ ਬਾਅਦ, ਫਿਰ ਇਹ ਜ਼ੋਰ ਦਿੱਤਾ ਗਿਆ ਕਿ ਉਹਨੇ ਵਿਸ਼ਵਾਸ ਕੀਤਾ ਸੀ।

ਡਿਨੋਮਿਨੇਸ਼ਨਾਂ ਦੇ ਪ੍ਰਚਾਰਕਾਂ ਲਈ ਆਇਤ 30 ਵਿਚ ਦਰੋਗੇ ਦੇ ਸਵਾਲ ਅਤੇ ਫਿਰ ਆਇਤ 31 ਵਿਚ ਉਹਦੇ ਜਵਾਬ ਨੂੰ ਦੁਹਰਾ ਕੇ ਇੰਜ ਰੁਕ ਜਾਣਾ ਜਿਵੇਂ ਇਹ ਕਹਾਣੀ ਦਾ ਅਖੀਰ ਹੋਵੇ, ਕੋਈ ਨਵੀਂ ਗੱਲ ਨਹੀਂ ਹੈ।<sup>47</sup> ਜਿਵੇਂ ਜੇ, ਡਬਲਯੂ. ਮੈਕਗਰਵੇ ਨੇ ਕਿਹਾ ਹੈ ਕਿ ਉਹ ‘‘ਛੇਤੀ ਨਾਲ ਕੈਦਖਾਨੇ ਵਿੱਚੋਂ ਨਿਕਲ ਜਾਂਦੇ ਹਨ।’’<sup>48</sup> ਦਰੋਗੇ ਦੀ ਮਨਬਦਲੀ ਦੀ ਕਹਾਣੀ ਨੂੰ ਚੰਗੀ ਤਰ੍ਹਾਂ ਪੜਤਾਲ ਕਰਨ ਤੇ ਪਤਾ ਲੱਗੇਗਾ ਕਿ ਉਹ ਵੀ ਉਵੇਂ ਹੀ ਬਚਾਇਆ ਗਿਆ ਜਿਵੇਂ ਉਨ੍ਹਾਂ ਸਭ ਲੋਕ ਬਚਾਏ ਗਏ, ਜਿਨ੍ਹਾਂ ਦੀਆਂ ਉਦਾਹਰਣਾਂ ਅਸੀਂ ਪੜ੍ਹਦੇ ਹਾਂ: ਉਸ ਨੂੰ ਇੰਜੀਲ ਸੁਣਾਈ ਗਈ; ਉਸ ਨੇ ਯਿਸੂ ਵਿਚ ਵਿਸ਼ਵਾਸ ਲਿਆਂਦਾ; ਉਸ ਨੇ ਆਪਣੇ ਪਾਪਾਂ ਤੋਂ ਤੌਬਾ ਕੀਤੀ ਅਤੇ ਬਪਤਿਸਮਾ ਲਿਆ।

### ਵਿਰੋਧ (ਆਇਤਾਂ 35-40)

ਕਹਾਣੀ ਦਾ ਨਿਚੋੜ ਹਾਸੇਹੀਣਾ ਲਗਦਾ ਹੈ। ‘‘ਜਾਂ ਦਿਨ ਚੜ੍ਹਿਆ ਤਾਂ ਸਰਦਾਰਾਂ ਨੇ ਧਿਆਦਿਆਂ ਦੇ ਰਾਹੀਂ [ਦਰੋਗੇ ਨੂੰ] ਕਹਾ ਭੇਜਿਆ ਭਈ ਉਨ੍ਹਾਂ ਮਨੁੱਖਾਂ ਨੂੰ ਛੱਡ ਦਿਓ’’<sup>49</sup>

(ਆਇਤ 35)। ਹਾਕਮਾਂ ਨੇ ਸੋਚਿਆ ਹੋਵੇਗਾ ਕਿ ਜੇਲ੍ਹ ਵਿਚ ਰੱਖ ਕੇ ਰਾਤ ਭਰ ਦਾ ਕੁਟਾਪਾ ਉਨ੍ਹਾਂ ਗੁੜਬੜ ਕਰਨ ਵਾਲੇ ਯਹੂਦੀਆਂ ਨੂੰ ਸਬਕ ਸਿਖਾਉਣ ਲਈ ਕਾਫ਼ੀ ਸੀ। ਜਾਹਿਰ ਹੈ ਕਿ ਦਰੋਗੇ ਨੇ ਹਾਕਮਾਂ ਵੱਲੋਂ ਆਏ ਅਧਿਕਾਰੀਆਂ ਨਾਲ ‘ਪੌਲਸ ਨੂੰ ਇਸ ਗੱਲ ਦੀ ਖ਼ਬਰ ਦਿੱਤੀ ਜੋ ਸਰਦਾਰਾਂ ਨੇ ਤੁਹਾਨੂੰ ਛੱਡਣ ਲਈ ਕਹਾ ਭੇਜਿਆ ਹੈ ਸੇ ਹੁਣ ਨਿਕਲ ਕੇ ਸੁੱਖ ਸਾਂਦ ਨਾਲ ਚੱਲੇ ਜਾਓ’ (ਆਇਤ 36)। ਉਹਨੇ ਪੌਲਸ ਅਤੇ ਸੀਲਾਸ ਨੂੰ ‘ਨਿਕਲ ਕੇ’ ਚਲੇ ਜਾਣ ਲਈ ਕਿਹਾ, ਇਸ ਲਈ ਸਪੱਸ਼ਟ ਹੈ ਕਿ ਉਹ ਆਪਣੇ ਨਵੇਂ ਭਾਈ ਨੂੰ ਉਲੜਣ ਵਿਚ ਪੈਣ ਤੋਂ ਬਚਾਉਣ ਲਈ ਰਾਤ ਖ਼ਤਮ ਹੋਣ ਤੋਂ ਪਹਿਲਾਂ ਕੈਦਖਾਨੇ ਵਿਚ ਵਾਪਸ ਆ ਗਏ ਸਨ। ਦਰੋਗਾ ਤਾਂ ਬਹੁਤ ਖੁਸ਼ ਸੀ ਕਿ ਉਹਦੀ ਅੱਖੀ ਅਜ਼ਮਾਇਸ਼ ਖ਼ਤਮ ਹੋ ਗਈ ਹੈ।

ਪਰ ਪੌਲਸ ਉਸ ਕੋਠਰੀ ਤੋਂ ਨਹੀਂ ਹਿੱਲਿਆ। ਉਹਨੇ ਉਨ੍ਹਾਂ ਅਧਿਕਾਰੀਆਂ ਦਾ ਮੁਕਾਬਲਾ ਕੀਤਾ (ਯਾਦ ਰੱਖੋ ਕਿ ਮੂਲ ਭਾਸ਼ਾ ਤੋਂ ਸੰਕੇਤ ਮਿਲਦਾ ਹੈ ਕਿ ਇਹ ਉਹੀਂ ਬੈਂਤ ਮਾਰਨ ਵਾਲੇ ਸਨ ਜਿਨ੍ਹਾਂ ਨੇ ਉਹਦੀ ਪਿਟਾਈ ਕੀਤੀ ਸੀ) ਅਤੇ ‘ਉਨ੍ਹਾਂ ਨੂੰ ਆਖਿਆ ਕਿ ਉਨ੍ਹਾਂ ਨੇ ਤਾਂ ਸਾਨੂੰ ਜੋ ਰੋਮੀ<sup>50</sup> ਹਾਂ ਦੋਸ਼ ਸਾਬਤ ਕੀਤੇ ਬਿਨਾਂ ਸਭਨਾਂ ਦੇ ਸਾਹਮਣੇ ਬੈਂਤ ਮਾਰ ਕੇ ਕੈਦ ਕੀਤਾ ਅਤੇ ਹੁਣ ਭਲਾ, ਓਹ ਸਾਨੂੰ ਚੁੱਪ ਕੀਤੇ ਕੱਢਦੇ ਹਨ? ਇਹ ਕਦੀ ਨਹੀਂ ਹੋਣਾ ਸਗੋਂ ਓਹ ਆਪੇ ਆਣ ਕੇ ਸਾਨੂੰ ਬਾਹਰ ਲੈ ਚੱਲਣ’ (ਆਇਤ 37)। ਪਹਿਲਾਂ ਅਸੀਂ ਵੇਖਿਆ ਸੀ ਕਿ ਕਿਸੇ ਰੋਮੀ ਨੂੰ ਮਾਰਨਾ ਜੁਰਮ ਸੀ। ਜੇ ਉਨ੍ਹਾਂ ਦੇ ਇਸ ਸਲੂਕ ਦੀ ਖ਼ਬਰ ਰੋਮ ਵਿਚ ਪਹੁੰਚ ਜਾਂਦੀ ਤਾਂ ਉਨ੍ਹਾਂ ਹਾਕਮਾਂ ਦੀ ਨੌਕਰੀ ਤਾਂ ਚਲੀ ਹੀ ਜਾਂਦੀ ਅਤੇ ਵੱਧ ਤੋਂ ਵੱਧ ਸਜ਼ਾ ਉਨ੍ਹਾਂ ਦੇ ਸਿਰ ਕਲਮ ਹੋਣ ਦੀ ਹੋ ਸਕਦੀ ਸੀ।

ਪਿਆਦਿਆਂ ਨੇ ਛੇਤੀ ਨਾਲ ਮੁੜ ਕੇ ‘ਇਹ ਗੱਲਾਂ ਸਰਦਾਰਾਂ ਨੂੰ ਜਾ ਸੁਣਾਈਆਂ ਅਤੇ ਜਾਂ ਉਨ੍ਹਾਂ ਸੁਣਿਆ ਜੋ ਇਹ ਰੋਮੀ ਹਨ ਤਾਂ ਡਰ ਗਏ। ਅਤੇ [ਆਪ ਕੈਦ ਵਿਚ] ਆਣ ਕੇ ਉਨ੍ਹਾਂ ਨੂੰ ਮਨਾਇਆ ਅਤੇ [ਕੈਦਖਾਨੇ ਚੋਂ] ਬਾਹਰ ਲਿਆ ਕੇ ਅਰਦਾਸ ਕੀਤੀ ਜੋ ਸ਼ਹਿਰੋਂ ਚਲੇ ਜਾਓ’ (ਆਇਤਾਂ 38, 39)। ਇਨ੍ਹਾਂ ਅਹਿਮ ਅਧਿਕਾਰੀਆਂ ਦੇ ਗੋਡਿਆਂ ਭਾਰ ਝੁਕਣ ਦੀ ਕਲਪਨਾ ਕਰਨ ਦੀ ਕੋਸ਼ਿਸ਼ ਕਰੋ, ਜਿਸ ਵਿਚ ਪੌਲਸ ਅਤੇ ਸੀਲਾਸ ਅੱਗੇ ਮਿੰਨਤ ਕਰਦੇ ਹਨ ਕਿ ਉਹ ਬਿਨਾਂ ਰੋਲਾ ਪਾਇਆਂ ਸ਼ਹਿਰ ‘ਚੋਂ ਚਲੇ ਜਾਣ। ਇਹ ਬੇਨਤੀ ਕਰਦਿਆਂ ਉਨ੍ਹਾਂ ਦੇ ਮੱਥੇ ਤੋਂ ਪਸੀਨਾ ਟਪਕ ਰਿਹਾ ਹੈ।

ਇਸ ਦ੍ਰਿਸ਼ ਨੂੰ ਛੱਡਣ ਤੋਂ ਪਹਿਲਾਂ ਸਾਨੂੰ ਇਹ ਜ਼ੋਰ ਦੇਣ ਦੀ ਲੋੜ ਹੈ ਕਿ ਪੌਲਸ ਨੇ ਸ਼ਹਿਰ ਦੇ ਹਾਕਮਾਂ ਨੂੰ ਤੰਗ ਕਰਨ ਲਈ ਰੋਮੀ ਸ਼ਹਿਰੀ ਹੋਣ ਦੇ ਆਪਣੇ ਹੱਕਾਂ ਤੇ ਜ਼ੋਰ ਨਹੀਂ ਦਿੱਤਾ (ਰੋਮੀਆਂ 12: 17, 19)। ਸਗੋਂ ਉਹਨੇ ਜਵਾਨ ਮਸੀਹੀਆਂ ਦੀ ਮਿਸਾਲ ਲਈ ਇਕ ਨਮੂਨਾ ਬਣਾਉਣ ਦੀ ਇੱਛਾ ਕੀਤੀ। ਉਨ੍ਹਾਂ ਨੂੰ ਇਹ ਦੱਸੇ ਬਗੈਰ ਕਿ ਉਨ੍ਹਾਂ ਦੇ ਮੌਢੀ ਨੂੰ ਗ੍ਰਹਤਾਰ ਕਿਉਂ ਕੀਤਾ ਗਿਆ ਸੀ, ਉਸ ਨੂੰ ਮਾਰਿਆ ਕਿਉਂ ਗਿਆ ਅਤੇ ਹੋਰ ਵੀ ਕਈ ਮੁਸ਼ਕਿਲਾਂ (ਫਿਲੀਪੀਆਂ 1: 28-20) ਆਈਆਂ ਹੋਣਗੀਆਂ ਅਤੇ ਫਿਰ ਅਚਾਨਕ ਸੱਕ ਕਰਕੇ ਉਨ੍ਹਾਂ ਨੂੰ ਅਚਾਨਕ ਸ਼ਹਿਰ ਛੱਡਣਾ ਪਿਆ ਸੀ।<sup>51</sup>

ਵਾਰਿਆਂ ਤੋਂ, ਇਹ ਕਹਾਣੀ ਪੜ੍ਹਦਿਆਂ ਮੈਂ ਪਰੇਸ਼ਾਨ ਹੋ ਜਾਂਦਾ ਹਾਂ। ਇਨ੍ਹਾਂ ਅਧਿਕਾਰੀਆਂ ਨੇ ਰੋਮੀ ਨਾਗਰਿਕਤਾ ਬਾਰੇ ਪੌਲਸ ਦੀ ਗੱਲ ਕਿਉਂ ਮੰਨ ਲਈ? ਜਾਹਿਰ ਹੈ ਕਿ ਉਨ੍ਹਾਂ ਨੇ ਪੌਲਸ ਤੋਂ ਕੋਈ ਸਬੂਤ ਨਹੀਂ ਮੰਗਿਆ।<sup>52</sup> ਜੇ ਸਬੂਤ ਦੀ ਲੋੜ ਨਹੀਂ ਸੀ ਤਾਂ ਸਜ਼ਾ ਤੋਂ ਬਚਣ ਲਈ ਰੋਮੀ ਨਾਗਰਿਕਤਾ ਦਾ ਦਾਅਵਾ ਹਰ ਕੋਈ ਕਿਉਂ ਨਹੀਂ ਕਰਦਾ ਸੀ। ਹੋਰ ਖੋਜ ਕਰਨ ਤੇ

ਮੈਨੂੰ ਅੰਤਰਿਮ ਜਵਾਬ ਮਿਲੇ: ਰੋਮੀ ਸ਼ਹਿਰੀ ਹੋਣ ਦਾ ਝੂਠਾ ਦਾਅਵਾ ਕਰਨਾ ਰੋਮੀ ਸ਼ਹਿਰੀ ਨਾਲ ਬਦਸਲੂਕੀ ਕਰਨ ਨਾਲੋਂ ਵੀ ਗੰਭੀਰ ਅਪਰਾਧ ਸੀ। ਐਚ. ਲਿਓ ਬੋਲਸ ਦੇ ਮੁਤਾਬਕ, ‘‘ਰੋਮੀ ਸ਼ਹਿਰੀ ਹੋਣ ਦੇ ਭੂਠੇ ਦਾਅਵੇ ਦੀ ਸਜ਼ਾ ਮੌਤ ਸੀ; ਐਨੀ ਖਤਰਨਾਕ ਸਜ਼ਾ ਹੋਣ ਕਰਕੇ ਕੋਈ ਝੂਠਾ ਦਾਅਵਾ ਨਹੀਂ ਕਰਦਾ ਸੀ।’’<sup>53</sup>

ਪੌਲਸ ਅਤੇ ਸੀਲਾਸ ਨਵੇਂ ਖੇਤਰ ਵਿਚ ਜਾਣ ਲਈ ਲਗਭਗ ਤਿਆਰ ਹੋਣਗੇ, ਸਗੋਂ ਉਨ੍ਹਾਂ ਨੇ ਹਾਕਮਾਂ ਦੀ ਬੇਨਤੀ ਮੰਨ ਲਈ (ਮੈਨੂੰ ਯਕੀਨ ਹੈ ਕਿ ਇਸ ਨਾਲ ਉਨ੍ਹਾਂ ਅਧਿਕਾਰੀਆਂ ਨੂੰ ਬਹੁਤ ਰਾਹਤ ਮਿਲੀ ਹੋਵੇਗੀ)। ਪਰ ਅਜਿਹਾ ਉਨ੍ਹਾਂ ਨੇ ਬਗੈਰ ਹੜਬੜੀ ਦੇ ਅਤੇ ਪੂਰੀ ਸ਼ਾਨ ਨਾਲ ਕੀਤਾ। ‘‘ਤਦ ਉਹ ਕੈਦੋਂ ਛੁੱਟ ਕੇ ਲੁਦੀਆ ਦੇ ਗਏ’’ (ਆਇਤ 40ਓ),<sup>54</sup> ਜਿਥੋਂ ਉਨ੍ਹਾਂ ਦਾ ਕੰਮ ਚਲਦਾ ਸੀ ਅਤੇ ਸ਼ਾਇਦ ਇਹੀ ਉਹ ਥਾਂ ਸੀ ਜਿੱਥੇ ਉਹ ਇੱਕਠੇ ਹੁੰਦੇ ਸਨ। ਇਸ ਵੇਲੇ ਕਾਫ਼ੀ ਭਾਈ ਉੱਥੇ ਇਕੱਠੇ ਹੋਏ ਸਨ; ਸ਼ਾਇਦ ਬੰਦਰੀ ਚੱਲ ਰਹੀ ਸੀ (ਵੇਖੋ 12: 12)। ‘‘ਅਰ [ਪੌਲਸ ਅਤੇ ਸੀਲਾਸ ਨੇ] ਭਾਈਆਂ ਨੂੰ ਵੇਖ ਕੇ ਉਨ੍ਹਾਂ ਨੂੰ ਤਸੱਲੀ ਦਿੱਤੀ’’ (ਆਇਤ 40ਅ)। ਇੰਜੀਲ ਦੇ ਇਹ ਉਹੀ ਦੋ ਪ੍ਰਚਾਰਕ ਸਨ ਜਿਨ੍ਹਾਂ ਨਾਲ ਬਦਸਲੂਕੀ ਹੋਈ ਸੀ; ਫਿਰ ਵੀ ਉਨ੍ਹਾਂ ਦੀ ਫਿਕਰ ਆਪਣੀ ਖਾਤਰ ਨਹੀਂ ਸੀ ਸਗੋਂ ਮਸੀਹ ਵਿਚ ਇਨ੍ਹਾਂ ਨਾਜ਼ੂਕ ਬੱਚਿਆਂ ਲਈ ਸੀ। ਅਖੀਰ ਵਿਚ, ਉਨ੍ਹਾਂ ਤੋਂ ਵਿਦਾਈ ਲੈ ਕੇ ਉਹ ‘‘ਤੁਰ ਪਏ’’ (ਆਇਤ 40ਇ)। ਇਸ ਤਰ੍ਹਾਂ ਇਕ ਅਜਿਹੀ ਮੰਡਲੀ ਕਾਇਮ ਹੋ ਗਈ ਜੋ ਹਰ ਸਾਲ ਗੁਜ਼ਰਨ ਨਾਲ ਪੌਲਸ ਨੂੰ ਹੋਰ ਪਿਆਰੀ ਹੁੰਦੀ ਜਾਂਦੀ ਸੀ (ਫਿਲਿਪੀਆਂ 1: 3-8; 4: 1)।

## ਸਾਰ

ਆਪਣੇ ਪਾਠ ਦੀਆਂ ਆਇਤਾਂ ਤੇ ਵਿਚਾਰ ਕਰਨ ਨਾਲ, ਬਦਲੀਆਂ ਹੋਈਆਂ ਜਿੰਦਗੀਆਂ ਬਾਰੇ ਬਹੁਤ ਸਾਰੇ ਸਬਕ ਦਿਸਾਗਾ ਵਿਚ ਆਉਂਦੇ ਹਨ: (1) ਖੁਦਾ ਦੀ ਮਦਦ ਦੇ ਬਗੈਰ ਜਿੰਦਗੀਆਂ ਨਹੀਂ ਬਦਲ ਸਕਦੀਆਂ। (2) ਪਰ, ਅਸੀਂ ਖੁਦਾ ਨਾਲ ਸਹਿਯੋਗ ਕਰ ਸਕਦੇ ਹਾਂ, ਖਾਸ ਕਰਕੇ ਇੰਜੀਲ ਦਾ ਪ੍ਰਚਾਰ ਕਰਕੇ। (3) ਇਹ ਸਮਝਦੇ ਹੋਏ ਕਿ ਖੁਦਾ ਸਾਡਾ ਸਹਿਕਰਮੀ ਹੈ, ਅਸੀਂ ਮਜ਼ਬੂਤ ਵਿਸ਼ਵਾਸ ਨਾਲ ਅੱਗੇ ਵਧ ਸਕਦੇ ਹਾਂ, ਫਿਰ ਵੀ ਇਕ ਵੱਡੀ ਸਿੱਖਿਆ ਹੈ ਜਿਸ ਉੱਤੇ ਮੈਂ ਜ਼ੋਰ ਦੇਣਾ ਚਾਹੁੰਦਾ ਹਾਂ ਕਿ ਕੋਈ ਵੀ ਹਾਲਾਤ ਨਾਉਮੀਦ ਨਹੀਂ ਹੈ। ਜੇ ਮੈਂ ਅਤੇ ਤੁਸੀਂ ਫਿਲਿਪੈ ਵਿਚ ਅਜਿਹੇ ਲੋਕਾਂ ਨੂੰ ਲਿਆ ਰਹੇ ਹੁੰਦੇ ਜੋ ਬਦਲ ਸਕਦੇ ਸਨ, ਤਾਂ ਸਾਡੀ ਸੂਚੀ ਵਿਚ ਉਹ ਝੱਲੀ ਗੋਲੀ ਅਤੇ ਕਿਸੇ ਜ਼ਾਲਮ ਰੋਮੀ ਦਰੋਗੇ ਦਾ ਨਾਂਅ ਨਹੀਂ ਹੋਣਾ ਸੀ।

ਦ ਭਿਸਕਵਰਰਜ਼ ਵਿਚ ਡੈਨੀਅਲ ਬੁਰਸਟਿਨ ਨੇ ਬੋਜਾਦਰ ਟਾਪੂ ਦੀ ਕਹਾਣੀ ਦੱਸੀ ਹੈ। ਜ਼ਮੀਨ ਦਾ ਇਹ ਟੁਕੜਾ ਅਫ਼ਗੀਕੀ ਸਮੱਦਰ ਦੇ ਕੰਢੇ ਦੇ ਅਟਲਾਂਟਿਕ ਤਕ ਫੈਲਿਆ ਹੋਇਆ ਸੀ। ਪਰ ਪੰਦਰੂਵੀ ਸਦੀ ਵਿਚ ਕੋਈ ਵੀ ਜਹਾਜ਼ ਓਧਰੋਂ ਦੀ ਜਾਣ ਦੀ ਹਿੱਮਤ ਨਹੀਂ ਕਰਦਾ ਸੀ। ਬੇਜ਼ਾ ਟਾਪੂ ਦੂਜੇ ਟਾਪੂਆਂ ਨਾਲੋਂ ਬਹੁਤਾ ਖਤਰਨਾਕ ਨਹੀਂ ਸੀ, ਪਰ ਇਹਦੇ ਬਾਰੇ, ਬੁਰੀਆਂ ਬੁਰੀਆਂ ਅਫਵਾਹਾਂ ਫੈਲੀਆਂ ਹੋਈਆਂ ਸਨ, ਸ਼ਾਇਦ ਦੁਨੀਆਂ ਦੇ ਕੋਨੇ ਕੋਨੇ ਤਕ। ਬੁਰਸਟਿਨ ਕਹਿੰਦਾ ਹੈ ਕਿ ਇਸ ਕਰਕੇ ਉਸ ਜ਼ਮਾਨੇ ਦੇ ਲੋਕਾਂ ਦੇ ‘‘ਮਨ ਵਿਚ ਇਕ ਰੁਕਾਵਟ’’ ਸੀ।<sup>55</sup>

ਤੁਸੀਂ ਅਤੇ ਮੈਂ ਜਦ ਉਨ੍ਹਾਂ ਲੋਕਾਂ ਨੂੰ ਵੇਖਦੇ ਹਾਂ ਜਿਨ੍ਹਾਂ ਦੀਆਂ ਜਿੰਦਗੀਆਂ ਅਸੀਂ ਬਦਲਣਾ ਚਹੁੰਦੇ ਹਾਂ ਤਾਂ ਆਪਣੇ ‘ਮਨ ਵਿਚ ਕੋਈ ਰੁਕਾਵਟ’ ਨਹੀਂ ਆਉਣ ਦੇਣੀ ਚਾਹੀਦੀ। ਆਓ ਸਭ ਨੂੰ ਖੁਸ਼ਬੁਰੀ ਸੁਣਾਈਏ ॥<sup>੫੬</sup>

## ਸਰਮਨ ਨੋਟਸ

ਕੁੜੀ ਦੇ ਮਾਲਕਾਂ ਦੇ ਲੋਭ ਅਤੇ ਲਾਲਚ ਨੂੰ ਕੇਂਦਰ ਬਣਾ ਕੇ ਬਹੁਸ ਵਾਈਟ ਨੇ ਭੂਤ ਚੰਬੜੀ ਉਸ ਗੱਲੀ ਦੀ ਕਹਾਣੀ ਤੇ ਇਕ ਵੱਖਰਾ ਉਪਦੇਸ਼ (ਅਣ-ਛਪਿਆ) ਦਿੱਤਾ। ਉਨ੍ਹਾਂ ਨੇ ਧਿਆਨ ਦਿਆਇਆ ਕਿ (1) ਲੋਭ ਇਮਾਨਦਾਰੀ ਨੂੰ ਘਟਾ ਦਿੰਦਾ ਹੈ (ਜਿਵੇਂ ਉਸ ਕੁੜੀ ਨਾਲ ਸਲੂਕ ਕੀਤਾ ਗਿਆ ਸੀ), (2) ਲੋਭ ਸੱਚਿਆਈ ਨੂੰ ਸਾਹਮਣੇ ਨਹੀਂ ਆਉਣ ਦਿੰਦਾ (ਪੌਲਸ ਅਤੇ ਸੀਲਾਸ ਬਾਰੇ ਕੁੜੀ ਦੇ ਮਾਲਕਾਂ ਨੇ ਝੂਠ ਬੋਲਿਆ), (3) ਲੋਭ ਕਰਕੇ ਨਾਇਨਸਾਫ਼ੀ ਹੁੰਦੀ ਹੈ (ਜਿਵੇਂ ਪੌਲਸ ਅਤੇ ਸੀਲਾਸ ਨਾਲ ਹੋਇਆ)। ਲੋਭ ਤੇ ਬਹੁਤਾ ਪ੍ਰਚਾਰ ਨਹੀਂ ਕੀਤਾ ਜਾਂਦਾ, ਸੋ ਤੁਹਾਨੂੰ ਇਸ ਉੱਤੇ ਵਿਚਾਰ ਕਰਨਾ ਚਾਹੀਦਾ ਹੈ।

ਅੱਧੀ ਰਾਤ ਨੂੰ ਪੌਲਸ ਅਤੇ ਸੀਲਾਸ ਦੇ ਗਾਣੇ ਅਤੇ ਦੁਆ ਨਾਲ ‘‘ਰਾਤ ਨੂੰ ਗੀਤਾਂ’’ ਤੇ ਬਹੁਤ ਬਾਰੇ ਉਪਦੇਸ਼ ਦੇਣ ਦੀ ਪ੍ਰੇਰਣਾ ਮਿਲੀ ਹੈ। ਰਿੱਕ ਅੱਚਲੇ ਨੇ ਸੁਝਾਅ ਦਿੱਤਾ ਹੈ ਕਿ ਮੁਸੀਬਤ ਦੀ ‘‘ਰਾਤ ਵਿਚ ਗੀਤ’’ ਅਸੀਂ ਵੀ ਗਾ ਸਕਦੇ ਹਾਂ ਜੇ ਅਸੀਂ ਵੀ (1) ਮੁਸੀਬਤਾਂ ਨੂੰ ਧਿਆਨ ਵਿਚ ਰੱਖੀਏ (2) ਸਵਰਗ ਵਿਚ ਆਪਣਾ ਧਨ ਰੱਖੀਏ ਅਤੇ (3) ਖੁਦਾ ਤੇ ਭਰੋਸਾ ਰੱਖੀਏ। ਇਹ ਵਿਚਾਰ ਸਦਰਨ ਹਿਲਜ਼ ਚਰਚ ਆਫ ਕ੍ਰਾਈਸਟ, ਅਬਿਲੇਨ, ਟੈਕਸਸ ਵਿਚ 20 ਸਿਤੰਬਰ, 1986 ਨੂੰ ਦਿੱਤੇ ਸਰਮਨ ‘‘ਮਿੰਗਿੰਗ ਇਨ ਦ ਪੇਨ’’ ਵਿੱਚੋਂ ਲਏ ਗਏ ਹਨ।

‘‘ਯੁੱਗਾਂ ਤੋਂ ਸਭ ਤੋਂ ਵੱਡੇ ਸਵਾਲ’’ (ਰਸੂਲਾਂ ਦੇ ਕੰਮ 16:30) ਤੇ ਕਈ ਉਪਦੇਸ਼ ਦਿੱਤੇ ਜਾ ਚੁੱਕੇ ਹਨ। ਦਰੋਗੇ ਦਾ ਸਵਾਲ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ ਅਤੇ ਹਰ ਭਾਗ ਵਿਚ ਇਕ ਮੁੱਖ ਵਿਚਾਰ ਮਿਲਦਾ ਹੈ: (1) ‘‘ਬਚਾਏ ਜਾਣ ਲਈ’’-ਹਰ ਯੁੱਗ ਦਾ ਸਵਾਲ (2) ‘‘ਮੈਂ’’ ਇਕ ਨਿੱਜੀ ਸਵਾਲ, (3) ‘‘ਕੀ’’-ਇਕ ਖੋਜ ਭਰਿਆ ਸਵਾਲ, (4) ‘‘ਕਰਾਂ’’-ਕੁਝ ਕਰਨ ਲਈ ਜ਼ਰੂਰੀ ਸਵਾਲ।

ਜੇ ਤੁਸੀਂ ਰਸੂਲਾਂ ਦੇ ਕੰਮ ਕਿਤਾਬ ਵਿਚ ਮਨਬਦਲੀਆਂ ਤੇ ਲੜੀਬੱਧ ਢੰਗ ਨਾਲ ਸੰਦੇਸ਼ ਦੇਣ ਦਾ ਫੈਸਲਾ ਕਰਦੇ ਹੋ ਤਾਂ ਇਸ ਪਾਠ ਵਿਚ ਦਰੋਗੇ ਦੀ ਮਨਬਦਲੀ ਤੇ ਜ਼ਰੂਰੀ ਸਮੱਗਰੀ ਹੈ। ਉਸ ਗੱਲੀ ਦੀ ਘਟਨਾ ਦੀ ਕਹਾਣੀ ਦੇ ਪਿਛੋਕੜ ਦੇ ਰੂਪ ਵਿਚ ਸਮੀਖਿਆ ਕਰਕੇ ਛੇਤੀ ਨਾਲ ਦਰੋਗੇ ਦੀ ਪਛਾਣ ਦੱਸੋ। ਅਧਿਆਇ ਦੇ ਅੜੀਰ ਵਿਚ ਸਹਿਰ ਦੇ ਅਧਿਕਾਰੀਆਂ ਨਾਲ ਪੌਲਸ ਦੇ ਵਿਰੋਧ ਨੂੰ ਅਣਗੋਲਿਆ ਕੀਤਾ ਜਾ ਸਕਦਾ ਹੈ ਜਾਂ ਉਸ ਦਾ ਥੋੜਾ ਜਿਹਾ ਜਿਕਰ ਕੀਤਾ ਜਾ ਸਕਦਾ ਹੈ। ਮੈਂ ‘‘ਬੇਅਦਬ ਰੋਮੀ ਦਰੋਗਾ’’ ਸਿਰਲੇਖ ਦੇ ਕੁਝ ਉਪਭਾਗ ਬਣਾਏ ਸਨ ਜੋ ਤੁਹਾਡੇ ਪਾਠ ਵਿਚ ਮੁੱਖ ਪੁਆਈਟ ਬਣ ਸਕਦੇ ਹਨ। ਦਰੋਗੇ ਦੀ ਮਨਬਦਲੀ ਤੇ ਪ੍ਰਚਾਰ ਲਈ ਮੈਂ ‘‘ਦਰੋਗੇ ਨੇ ਬਹਿਰਿਸਮਾ ਕਿਉਂ ਲਿਆ ਸੀ?’’ ਸਿਰਲੇਖ ਦੀ ਵਰਤੋਂ ਕੀਤੀ ਹੈ। ਮੈਂ ਪੂਰੀ ਕਹਾਣੀ ਵਿਚ ਜਾਂਦਾ ਹਾਂ ਅਤੇ ਫਿਰ ਪੁੱਛਦਾ ਹਾਂ, ‘‘ਜੇ ਰਸੂਲਾਂ ਦੇ ਕੰਮ 16:30, 31 ਤੋਂ ਇਹ ਸਿੱਖਿਆ ਮਿਲਦੀ ਹੈ ਕਿ ਅਸੀਂ ਵਿਸ਼ਵਾਸ ਨਾਲ ਹੀ ਬਚਾਏ ਜਾਂਦੇ ਹਾਂ ਤਾਂ ਦਰੋਗੇ ਨੇ ਬਹਿਰਿਸਮਾ ਕਿਉਂ ਲਿਆ ਸੀ?’’ ਹੋਰ ਸਾਧਸ਼ਟ ਕਰਨ ਲਈ, ਮੈਂ ਪੁੱਛਦਾ ਹਾਂ ‘‘ਜੇ ਬਹਿਰਿਸਮਾ ਕਿਸੇ ਖਾਸ ਸਮਾਰੋਹ ਵਿਚ ਹੋਣਾ

ਹੀ ਜ਼ਰੂਰੀ ਹੈ ਤਾਂ ਉਹਨੇ 'ਰਾਤ ਦੀ ਓਸੇ ਘੜੀ' ਬਪਤਿਸਮਾ ਕਿਉਂ ਲਿਆ ਸੀ? ''

## ਵਿਜੁਆਲ-ਏਡ ਨੋਟ

ਦਰੋਗੇ ਦੀ ਮਨਬਦਲੀ ਨਾਲ ਨਕਸੇ ਦੀ ਵਰਤੋਂ ਵਿਜੁਆਲ ਏਡ ਲਈ ਆਮ ਤੌਰ 'ਤੇ ਕੀਤੀ ਜਾਂਦੀ ਹੈ: ਨਕਸੇ ਦੇ ਖੱਬੇ ਪਾਸੇ ਸ਼ੁਰੂ ਦੀ ਇਕ ਮਸ਼ਹੂਰ ਪੁਆਇੰਟ (ਪੁਆਇੰਟ ਓ) ਤੋਂ ਲਈ ਅਤੇ ਫਿਰ ਨਕਸੇ ਦੇ ਸੱਜੇ ਪਾਸੇ ਦੀ ਮਸ਼ਹੂਰ ਮੰਜ਼ਿਲ (ਪੁਆਇੰਟ ਅ) ਨੂੰ ਲਈ। ਇਨ੍ਹਾਂ ਦੋ ਪੁਆਇੰਟਾਂ ਵਿਚ ਇਕ ਮੋਟੀ ਲਾਈਨ ਬਣਾ ਕੇ ਸੜਕ ਨੂੰ ਵਿਖਾਓ। ਅਖੀਰ ਵਿਚ ਰਾਹ ਵਿਚ ਦੋ ਠਹਿਰਾਅ ਬਣਾ ਕੇ ਉਨ੍ਹਾਂ ਸਪੱਸ਼ਟ ਤੌਰ 'ਤੇ ਨਿਸ਼ਾਨ ਲਗਾ ਲਈ। ਕਲਾਸ ਵਿਚ, ਨਕਸੇ ਨੂੰ ਵਿਖਾ ਕੇ ਮੰਨ ਲਈ ਕਿ ਕਿਸੇ ਨੇ ਪੁਆਇੰਟ ਅ ਤਕ ਜਾਣ ਲਈ ਪੁਆਇੰਟ ਓ ਤੋਂ ਸ਼ੁਰੂਆਤ ਕੀਤੀ। ਸਫਰ ਸ਼ੁਰੂ ਕਰਨ ਤੋਂ ਪਹਿਲਾਂ ਉਹ ਕਿਸੇ ਤੋਂ ਪੁੱਛਦਾ ਹੈ, 'ਮੇਰੀ ਮੰਜ਼ਿਲ ਕਿੰਨੀ ਦੂਰ ਹੈ?' ਇਹੀ ਸਵਾਲ ਉਹ ਆਪਣੇ ਪਹਿਲੇ ਅਤੇ ਦੂਜੇ ਠਹਿਰਾਅ ਵਿਚ ਪੁੱਛਦਾ ਹੈ। ਹਰ ਵਾਰ ਸਵਾਲ ਤਾਂ ਉਹੀ ਰਹਿੰਦਾ ਹੈ, ਪਰ ਉਹਦਾ ਜਵਾਬ ਫਰਕ-ਫਰਕ ਮਿਲਦਾ ਹੈ, ਕਿਉਂਕਿ ਹਰ ਵਾਰੀ ਉਹ ਮੰਜ਼ਿਲ ਦੇ ਹੋਰ ਨੇੜੇ ਹੁੰਦਾ ਜਾ ਰਿਹਾ ਹੈ। ਓਸੇ ਤਰ੍ਹਾਂ, ਰਸੂਲਾਂ ਦੇ ਕੰਮ ਕਿਤਾਬ ਵਿਚ ਵੀ ਇੱਕੋ ਬੁਨਿਆਦੀ ਸਵਾਲ ਕਿ 'ਮੈਂ ਕੀ ਕਰਾਂ?' ਤਿਨ ਵਾਰ ਪੁੱਛਿਆ ਗਿਆ ਸੀ (2:37; 22:10; 16:30), ਪਰ ਹਰ ਵਾਰ ਉਹਦਾ ਜਵਾਬ ਥੋੜ੍ਹਾ ਜਿਹਾ ਫਰਕ ਮਿਲਿਆ (2:38; 22:16; 16:31)। ਇਸ ਵਿਚ ਕੋਈ ਆਪਸੀ ਵਿਰੋਧ ਨਹੀਂ ਹੈ ਸਗੋਂ ਫਰਕ-ਫਰਕ ਜਵਾਬ 'ਮੁਕਤੀ ਦੇ ਰਾਹ 'ਤੇ' ਫਰਕ-ਫਰਕ ਥਾਵਾਂ ਤੇ ਪਹੁੰਚੇ ਸਵਾਲ ਪੁੱਛਣ ਵਾਲਿਆਂ ਕਰਕੇ ਦਿੱਤੇ ਗਏ ਸਨ।

### ਟਿੱਪਣੀਆਂ

<sup>1</sup>ਭੁਲ ਅਨੁਵਾਦਾਂ ਵਿਚ ਫਿਲਿਪੀਆਂ 4: 15 ਵਿਚ ''ਤੁਹਾਨੂੰ'' ਜੋੜਿਆ ਗਿਆ ਹੈ (''ਪਹਿਲਾਂ ਮੈਂ ਤੁਹਾਨੂੰ ਮੁਸ਼ਖਲੀ ਸੁਣਾਉਣ ਲੱਗਾ''), ਪਰ ਮੂਲ ਲਿਖਤ ਵਿਚ ''ਤੁਹਾਨੂੰ'' ਨਹੀਂ ਹੈ। <sup>2</sup>ਲੂਕਾ ਨੇ ਇਹ ਸੰਕੇਤ ਦੇਣ ਲਈ ਕਿ ਇਸ ਘਟਨਾ ਦੇ ਵਾਪਰਣ ਸਮੇਂ ਉਹ ਉਥੋਹੀ ਸੀ, ਉੱਤਮ ਪੁਰਖ ਦੀ ਵਰਤੋਂ ਜਾਰੀ ਰੱਖੀ। <sup>3</sup>ਅਜਗਰ ਇਕ ਬਹੁਤ ਵੱਡਾ ਸੱਪ ਹੁੰਦਾ ਹੈ ਜੋ ਆਪਣੇ ਸਿਕਾਰ ਦੇ ਆਲੇ ਦੁਆਲੇ ਭੁੰਡਲੀ ਮਾਰ ਕੇ ਉਸ ਨੂੰ ਜਕੜ ਲੈਂਦਾ ਹੈ। <sup>4</sup>ਪੁਰਾਣੇ ਜਮਾਨੇ ਦੇ ਘੱਟੋ-ਘੱਟ ਇਕ ਲੇਖਕ ਮੁਤਾਬਕ ''ਅਜਗਰ'' ਸਥਾਨ ਦੀ ਵਰਤੋਂ 'ਕਿਸੇ ਪੇਟਬੋਲਾ' ਲਈ ਵੀ ਕੀਤੀ ਜਾਂਦੀ ਸੀ ਅਤੇ ਇਸ ਗੱਲ ਨੂੰ ਕਈ ਆਧੁਨਿਕ ਲੇਖਕਾਂ ਨੇ ਆਮ ਤੌਰ 'ਤੇ ਚੁੱਕਿਆ ਹੈ। ਪਰ ਹੋ ਸਕਦਾ ਹੈ ਕਿ ਉਹ ਉਸ ਜਮਾਨੇ ਵਿਚ ''ਪੇਟਬੋਲਾ'' ਸਥਾਨ ਦਾ ਅਰਥ ਸੀ ਨਾ ਸਮਝਦੇ ਹੋਣ। ਅੱਜ ਇਸ ਸਥਾਨ ਦੀ ਵਰਤੋਂ ਉਹਦੇ ਲਈ ਕਰਦੇ ਹਨ ਜੋ ''ਅਪਣੀ ਅਵਾਜ਼ ਸੁੱਟੀ'' ਸਕਦਾ ਹੈ। ਅਤੇ ਕਿਸੇ ਪੱਧੜੀ ਲਈ ਅਜਿਹਾ ਕਰਨਾ ਲਾਹੋਵੰਦ ਹੁਨਰ ਹੀ ਹੁੰਦਾ ਹੋਵੇਗਾ ਜਿਸ ਵਿਚ ਉਹ ਵਿਖਾਉਂਦਾ ਹੋਵੇਗਾ ਕਿ ਮੂਰਤੀਆਂ ਥੋਲਦੀਆਂ ਹਨ, ਦੇਵਤਾ ਉੱਪਰੋਂ ਗੱਲ ਕਰਦੇ ਹਨ ਆਦਿ। ਪਰ ''ਪੇਟਬੋਲਾ'' ਦਾ ਸਥਦੀ ਅਰਥ ਹੈ ''ਪੇਟ ਤੋਂ ਥੋੜਾ''; ਬਾਈਬਲ ਦੇ ਸਮੇਂ ਇਹ ਉਸ ਅੰਧਵਿਸ਼ਵਾਸ ਨੂੰ ਕਿਹਾ ਜਾਂਦਾ ਹੋਵੇਗਾ ਜਿਸ ਵਿਚ ਰੂਹਾਂ ਲੋਕਾਂ ਦੇ ਸਰੀਰਾਂ ਨੂੰ ਵੱਸ ਵਿਚ ਕਰ ਲੈਂਦੀਆਂ ਸਨ ਅਤੇ ਉਨ੍ਹਾਂ ਦੇ ਅੰਦਰੋਂ (ਭਾਵ ਪੇਟ ਵਿੱਚੋਂ) ਥੋਲਦੀਆਂ ਸਨ। <sup>5</sup>ਉਨ੍ਹਾਂ ਆਇਤਾਂ ਤੇ ਨੋਟਸ ਵੇਖੋ। <sup>6</sup>ਟਰੁੱਬ ਫਾਰ ਟੁੱਡੇ ਦੀ ਪੰਜਾਬੀ ਕਿਤਾਬ ''ਰਸੂਲਾਂ ਦੇ ਕੰਮ, 2'' ਵਿਚ ''ਭੂਤ'' ਤੇ ਵਾਧੂ ਲੇਖ ਵੇਖੋ। <sup>7</sup>ਸਾਡੀ ਇਸ ਕਹਾਣੀ ਤੋਂ ਜਾਹਿਰ ਹੈ। ਬਦਰੂਹ ਦੇ ਪ੍ਰਭਾਵ ਵਿਚ ਉਹਨੂੰ ਪਤਾ ਸੀ ਕਿ ਧੋਲਸ ਅਤੇ ਹੋਰ ਸਾਥੀ ਪਰਮਪ੍ਰਥਾਨ ਪ੍ਰਮੇਸ਼ਵਰ ਦੇ ਸੇਵਕ ਹਨ। ਪਿਆਨ ਦਿਓ ਕਿ ਬਦਰੂਹਾਂ ਜਾਣੀ-ਜਾਣ (ਸਭ

ਕੁਝ ਜਾਣਨ ਵਾਲੀਆਂ) ਨਹੀਂ ਸਨ। ਪਰ ਭਵਿੱਖ ਦੱਸਣ ਵਾਲਿਆਂ ਵਿਚ ਯਕੀਨ ਰੱਖਣ ਵਾਲੇ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਐਨਾ ਹੀ ਕਾਫੀ ਹੈ।<sup>8</sup> ਨਵੇਂ ਨੇਮ ਵਿਚ ਵਿਖਾਈ ਗਈ ਮਸੀਹੀਅਤ ਨੂੰ ਵੇਖੋ। ਕਬਿਤ ‘‘ਮਸੀਹੀਅਤ’’ ਦੇ ਕੁਝ ਰੂਪਾਂ ਨੇ ਅੰਪਵਿਸ਼ਵਾਸ ਨੂੰ ਵਰਜਣ ਦੀ ਬਜਾਏ ਉਹਦੀ ਹੌਸਲਾ ਅਫਜ਼ਾਈ ਹੀ ਕੀਤੀ ਹੈ।<sup>9</sup> ‘‘ਤੂਹਾਂ ਨੂੰ ਸੱਦਲ ਵਾਲਿਆਂ’’ ਦਾ ਦਾਅਵਾ ਹੈ ਕਿ ਸਕਤੀਸ਼ਾਲੀ ਦੇਵਤਿਆਂ ਦੀਆਂ ਸਕਤੀਆਂ ਅਤੇ ਅਵਾਜ਼ਾਂ ਉਨ੍ਹਾਂ ਵਿੱਚੋਂ ਦੀ ਹੋ ਕੇ ਜਾਂਦੀਆਂ ਹਨ।<sup>10</sup> ‘‘ਅੱਤ ਮਹਾਂ ਪ੍ਰਮੇਸ਼ਵਰ’’ ਸ਼ਬਦ ਦੀ ਵਰਤੋਂ ਸੂਨਾਨੀਆਂ ਦੁਆਰਾ ਜ਼ਿਉਸ ਲਈ ਵੀ ਕੀਤੀ ਜਾਂਦੀ ਸੀ। ਯੂਨਾਨੀ ਸ਼ਬਦ ਦੇ ਅਨੁਵਾਦ ‘‘ਮੁਕਤੀ’’ ਦੇ ਵੀ ਕਈ ਅਰਥ ਸਨ। ਇਸ ਲਈ ਹੋ ਸਕਦਾ ਹੈ ਕਿ ਉਸ ਕੁੜੀ ਦੀ ਅਵਾਜ਼ ਨੂੰ ਸੁਣਨ ਵਾਲਿਆਂ ਨੇ ਉਹਦੇ ਸ਼ਬਦਾਂ ਦੀ ਆਹਿਮੀਅਤ ਨੂੰ ਗਲਤ ਸਮਝਿਆ ਹੋਵੇ; ਪਰ ਕਿਉਂਕਿ ਨਵਾਂ ਨੇਮ ਸੰਕੇਤ ਦਿੰਦਾ ਹੈ ਕਿ ਬਦਰੂਹਾਂ ਸੱਚੇ ਖੁਦਾ ਅਤੇ ਉਹਦੇ ਸੇਵਕਾਂ ਨੂੰ ਚੰਗੀ ਤਰ੍ਹਾਂ ਪਛਾਣੀਆਂ ਸਨ, ਇਸ ਲਈ ਲਗਦਾ ਨਹੀਂ ਕਿ ਉਸ ਕੁੜੀ ਦੇ ਮਨ ਵਿਚ ਪੌਲਸ ਅਤੇ ਹੋਰਨਾਂ ਪ੍ਰਤੀ ਮੂਰਤੀਪ੍ਰਯੁਜ਼ ਹੋਣ ਦੀ ਧਾਰਨਾ ਸੀ।

<sup>11</sup> ਯੂਨਾਨੀ ਵਿਚ ‘‘ਦੁਖੀ ਹੋ ਗਿਆ’’ ਹੈ। ‘‘ਅੱਕ ਗਿਆ’’ ਉਸ ਕੁੜੀ ਪ੍ਰਤੀ ਪੌਲਸ ਦੀ ਹਮਦਰਦੀ ਹੋ ਸਕਦੀ ਹੈ। NASB ਦੇ ਅਨੁਵਾਦਕਾਂ ਦਾ ਖਿਆਲ ਸੀ ਕਿ ਇਹ ਵੀ ਹੋ ਸਕਦਾ ਹੈ ਕਿ ਪੌਲਸ ਉਹਦੇ ਬਾਰ-ਬਾਰ ਬੋਲਣ ਨਾਲ ‘‘ਚਿੜ’’ ਗਿਆ।<sup>12</sup> ਯਿਸੂ ਨੇ ਬਦਰੂਹਾਂ ਨੂੰ ਆਪਣੀ ਗਵਾਹੀ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਸੀ (ਮਰਕੁਸ 1:24, 25, 34)।<sup>13</sup> ਇਸ ਘਟਨਾ ਨੂੰ ਆਪਣੇ ਇਲਕੇ ਮੁਤਾਬਕ ਵੇਖੋ: ਕਲਪਨਾ ਕਰੋ ਕਿ ਤੁਹਾਡੇ ਸੁਣਨ ਵਾਲਿਆਂ ਦੀ ਜਾਇਦਾਦ ਦੀਆਂ ਸਭ ਤੋਂ ਕੀਮਤੀ ਚੀਜ਼ਾਂ ਨੂੰ ਕੋਈ ਨੁਕਸਾਨ ਪਹੁੰਚਾ ਰਿਹਾ ਹੈ।<sup>14</sup> ਸਾਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਪੌਲਸ ਅਤੇ ਸੀਲਾਸ ਨੂੰ ਰੀ ਕਿਉਂ ਡੱਡਿਆ, ਲੂਕਾ ਅਤੇ ਤਿਮੋਖਿਊਸ ਨੂੰ ਕਿਉਂ ਨਹੀਂ। ਇਹ ਸੁਝਾਅ ਦਿੱਤਾ ਗਿਆ ਹੈ ਕਿ ਪੌਲਸ ਅਤੇ ਸੀਲਾਸ ਯਹੂਦੀਆਂ ਵਰਗੇ ਲਗਦੇ ਸਨ (ਲੂਕਾ ਇਕ ਗੈਰ ਯਹੂਦੀ ਸੀ ਅਤੇ ਤਿਮੋਖਿਊਸ ਦੀ ਮਾਂ ਤਾਂ ਯਹੂਦੀ ਸੀ ਪਰ ਪਿਤਾ ਗੈਰ ਯਹੂਦੀ ਸੀ) (ਆਇਤ 20)। ਵਿਆਖਿਆ ਕਰਨਾ ਸੌਖਾ ਹੈ: ਉਹ ਪੌਲਸ ਦੇ ਪਿੱਛੇ ਪੇਂਦੇ ਹੋਏ ਸਨ ਅਤੇ ਜਦ ਉਹ ਉਹਨੂੰ ਖਿੱਚ ਕੇ ਲਿਆਏ ਤਾਂ ਸੀਲਾਸ ਉਹਦੇ ਨਾਲ ਸੀ।<sup>15</sup> ਆਇਤ 19 ਵਿਚ ਅਨੁਵਾਦ ਹੋਇਆ ਸ਼ਬਦ ‘‘ਹਾਕਮਾਂ’’ ਆਇਤ 20 ਵਿਚ ਅਨੁਵਾਦ ਹੋਏ ਸ਼ਬਦ ‘‘ਸਰਦਾਰਾਂ’’ ਨਾਲੋਂ ਡਰਕ ਹੈ, ਜਿਸ ਤੋਂ ਇਹ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਉਨ੍ਹਾਂ ਨੂੰ ਪਹਿਲਾਂ ਛੋਟੇ ਅਤੇ ਫਿਰ ਵੱਡੇ ਅਧਿਕਾਰੀਆਂ ਸਾਹਮਣੇ ਲਿਆਂਦਾ ਗਿਆ। ਪਰ ਹੋ ਸਕਦਾ ਹੈ ਕਿ ਇਹ ਸ਼ਬਦ, ਉਨ੍ਹਾਂ ਹੀ ਲੋਕਾਂ ਲਈ ਦੋ ਤਰ੍ਹਾਂ ਨਾਲ ਵਰਤੇ ਗਏ ਹੋਣ।<sup>16</sup> ਕਈ ਸਾਲ ਤਕ ਬਾਈਬਲ ਵਿਚ ‘‘ਬਜ਼ਾਰ’’ ਸ਼ਬਦ ਪੜ੍ਹਨ ਤੇ ਮੈਨੂੰ ਲਗਦਾ ਸੀ ਕਿ ਇਹ ਫੇਰੀ ਵਾਲਿਆਂ ਅਤੇ ਦੁਕਾਨਦਾਰਾਂ ਦੇ ਰੋਲੇ ਰੱਖੇ ਨਾਲ ਭਰਿਆ ਬਜ਼ਾਰ ਹੁੰਦਾ ਹੋਵੇਗਾ। ਬਾਈਬਲ ਵਿਚ ਦਰਜ ‘‘ਬਜ਼ਾਰ’’ ਕਿਸੇ ਅਮੀਰ ਸਹਿਰ ਦੇ ਚੌਕ ਨੂੰ ਕਿਹਾ ਗਿਆ ਹੈ। ਫਿਲਿਪੈ ਦੇ ਫੋਰਮ ਦੀ ਖੁਦਾਈ ਹੋਈ ਹੈ। ਇਹ ਬਹੁਤ ਵੱਡਾ ਹੈ, ਲਗਭਗ ਫੁੱਟਬਾਲ ਦੀ ਅੱਧੀ ਗਰਾਊਂਡ ਸਿੰਨਾਂ।<sup>17</sup> ਆਇਤ 19 ਵਿਚ ਅਨੁਵਾਦ ਹੋਏ ਸ਼ਬਦ ‘‘ਬਜ਼ਾਰ’’ ਦਾ ਮੂਲ ਯੂਨਾਨੀ ਸ਼ਬਦ *agoran* ਹੈ।<sup>18</sup> ਇਸ ਚੁਭੂਤੇ ਲਈ ਯੂਨਾਨੀ ਸ਼ਬਦ *bema* ਸੀ (18:12 ਤੇ ਟਿੱਪਣੀਆਂ ਵੇਖੋ)। ਫਿਲਿਪੈ ਵਿਚ ਬੇਮਾ ਦੀ ਖੁਦਾਈ ਹੋਈ ਹੈ ਅਤੇ ਇਹ ਅਗੋਰਾ ਦੇ ਉੱਤਰ ਵੱਲ ਹੈ।<sup>19</sup> ਇਕ ਵਾਰ ਲੂਕਾ ਨੇ, ਫਿਰ ਸਥਾਨਕ ਅਧਿਕਾਰੀਆਂ ਨੇ ਬਿਲਕੁਲ ਸਹੀ ਸਿਆਸੀ ਸ਼ਬਦ ਦੀ ਵਰਤੋਂ ਕੀਤੀ।<sup>20</sup> ਜਾਹਿਰ ਤੌਰ ਤੇ ਯਹੂਦੀ ਲੋਕ ਫਿਲਿਪੈ ਵਿਚ ਮਸਹੂਰ ਨਹੀਂ ਸਨ। ਅਧਿਆਇ 18 ਵਿਚ ਅਸੀਂ ਵੇਖਾਂਗੇ ਕਿ ਯਹੂਦੀਆਂ ਨੂੰ ਰੋਮ ਵਿੱਚੋਂ ਕੱਢ ਦਿੱਤਾ ਗਿਆ ਸੀ (ਆਇਤ 2)। ਸਾਇਦ ਇਹ ਕੱਢਣਾ ਪਹਿਲਾਂ ਹੀ ਹੋ ਚੁੱਕਾ ਸੀ, ਅਤੇ ਯਹੂਦੀਆਂ ਦੇ ਖਿਲਾਫ਼ ਭਾਵਨਾਵਾਂ ਹੋਈ ਬਸਤੀਆਂ ਜਾਂਦੀਆਂ ਹਨ।

<sup>21</sup> ਸਹਿਰ ਦੇ ਪ੍ਰਬੰਧ ਨੂੰ ਬਲਈ ਰੱਖਣਾ ਰੋਮੀ ਕਾਨੂੰਨ ਦਾ ਪਹਿਲਾ ਮਕਸਦ ਸੀ।<sup>22</sup> ਯਾਦ ਰੱਖੋ: ਰੋਮੀ ਬਸਤੀਆਂ ਵਿਚ ਰਹਿਣ ਵਾਲੇ ਲੋਕ ਰੋਮ ਵਿਚ ਰਹਿਣ ਵਾਲੇ ਲੋਕਾਂ ਨਾਲੋਂ ਬਹੁਤੇ ਰੋਮੀ ਸਨ।<sup>23</sup> ਕੈਨ ਆਰ. ਡਰਹਮ, ‘‘ਸੀਨੀਜ ਐਟ ਫਿੱਲਿਪੀ,’’ ਐਕਟਸ ਦ ਸਪੋਰਡਿੰਗ ਫਲੇਮ (ਸਰਸੀ, ਆਰਕੈਸ਼ਨ, ਹਾਰਡਿੰਗ ਯੂਨੀਵਰਸਟੀ, 1989), 189, <sup>24</sup> ਅਗਲੇ ਪਾਠ ‘‘ਖਰੇ ਦਿਲਾਂ ਦੀ ਤਲਾਸ’’ ਪਾਠ ਵਿਚ 17:5 ਤੇ ਨੋਟਸ ਵੇਖੋ।<sup>25</sup> ਰੋਮੀ ਲੋਕ ਇਨ੍ਹਾਂ ਨੂੰ ‘‘ਲਿਕਟਰ’’ ਕਹਿੰਦੇ ਸਨ।<sup>26</sup> ਮੈਂ ਇਹ ਨਿਸ਼ਾਨ, ਸੋਟੀਆਂ ਦੀ ਇਕ ਗੰਢ ਤੇ ਜਿਹਦੇ ਵਿਚਕਾਰ ax ਹੁੰਦਾ ਹੈ, ਯੁਰੇਪ ਦੇ ਕਈ ਹਿੱਸਿਆਂ ਵਿਚ ਵੇਖਿਆ ਹੈ।<sup>27</sup> ਇਟਲੀ ਵਿਚ ਦੂਜੀ ਸੰਸਾਰ ਜੰਗ ਦੇ ਦੌਰਾਨ ਮੁਸਲਿਮਾਂ ਨੇ ਪੁਰਾਣੇ ਜ਼ਮਨੇ ਦੇ ਰੋਮੀ ਸਾਮਰਾਜ ਦੇ ਭੇਤਾਂ ਤੋਂ ਛਾਇਦਾ ਚੁੱਕਣ ਦੀ ਕੋਸ਼ਿਸ਼ ਵਿਚ ਇਸ ਨਿਸ਼ਾਨ ਦੀ ਵੀ ਵਰਤੋਂ ਕੀਤੀ।<sup>28</sup> ਜੇ. ਡਬਲਯੂ. ਮੈਕਗਰਵੇ, ਨਿਊ ਕਮੈਂਟਰੀ ਆਨ ਐਰਟਸ ਆਫ ਅਪੋਸਟਲਜ਼, (ਡਿਲਾਈਟ, ਆਰਕੈਸ਼ਨ: ਗੋਸਪਲ ਲਾਈਟ ਪਬਲਿਸਿੰਗ ਕੰ., ਮਿਡੀ ਰਹਿਤ), 107. <sup>29</sup> ਕਈ ਲੋਕਾਂ ਨੇ ਸੁਝਾਅ ਦਿੱਤਾ ਹੈ ਕਿ ਪੌਲਸ ਨੇ ਆਪਣੇ ਰੋਮੀ ਹੋਣ ਦੀ ਗੱਲ ਕਰਨ ਲਈ ਆਇਤ 37 ਤਕ ਉਡੀਕ ਕੀਤੀ, ਸੇ ਇਸ ਗੱਲ ਵਿਚ ਸਿਆਸੀ ਅਸਰ ਬਹੁਤਾ ਹੋਵੇਗਾ। ਇਹ ਬਹੁਤਾ ਤਰਕਸੰਗਤ ਲਗਦਾ ਹੈ ਕਿ ਜਦ ਉਸ ਨੂੰ ਅਤੇ ਸੀਲਾਸ ਨੂੰ ਕੁੱਟਿਆ ਗਿਆ ਸੀ ਤਾਂ ਪੌਲਸ ਨੇ ਰੋਮੀ

ਨਾਗਰਿਕ ਦੇ ਰੂਪ ਵਿਚ ਆਪਣੀ ਪਛਾਣ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਕਾਰਣ ਜਾਂ ਤਾਂ ਉਹਦੀ ਅਵਾਜ਼ ਕਿਸੇ ਨੇ ਸੁਣੀ ਨਹੀਂ ਜਾਂ ਉਸ ਉੱਤੇ ਯਕੀਨ ਨਹੀਂ ਕੀਤਾ।<sup>30</sup> ਫਿਲਿਪੈ ਵਿਚ ਉਹਨੂੰ ਮਿਰਫ਼ ਇਹੀ ਮਾਰ ਝੱਲਣੀ ਪਈ ਸੀ।

<sup>31</sup> ਇਸ ਗੱਲ ਤੋਂ ਕਿ ਦਰੋਗੇ ਨੇ ਖੁਦਕਸ਼ੀ ਕਰਨ ਲਈ ਤਲਵਾਰ ਕੱਚੀ (ਆਇਤ 27), ਸੰਕੇਤ ਮਿਲਦਾ ਹੈ ਕਿ ਉਹ ਜੇਲ੍ਹ ਵਿਚ ਡਿਊਟੀ ਦੌਰਾਨ (ਵਰਦੀ ਪਾ ਕੇ) ਸੁੱਤਾ ਹੋਇਆ ਸੀ। ਪਰ ਹੋ ਸਕਦਾ ਹੈ ਕਿ ਉਹ ਉੱਥੇ ਥੋੜ੍ਹੀ ਦੁਰ ਕਰਮਚਾਰੀਆਂ ਲਈ ਬਣਾਏ ਗਏ ਕੁਆਟਰਾਂ ਵਿੱਚੋਂ ਕਿਸੇ ਇਕ ਵਿਚ ਜਾਂ ਜੇਲ੍ਹ ਦੇ ਮੈਦਾਨ ਵਿਚ ਸੌਂ ਰਿਹਾ ਹੋਵੇ ਅਤੇ ਆਪਣੀ ਪੇਟੀ ਲਾਹ ਕੇ ਉਹ ਬਾਹਰ ਭੌਜਿਆ ਹੋਵੇ।<sup>32</sup> ਇਸ ਹਾਲਤ ਵਿਚ ਮੇਰੇ ਮਨ ਵਿਚ ਜੇ ਕੋਈ ਗਾਣਾ ਆ ਵੀ ਰਿਹਾ ਹੁੰਦਾ, ਤਾਂ ਉਹ ‘‘ਗਾਮਰਿਨ’’ ਹੀ ਹੁੰਦਾ, ਪਰ ਉਹ ਭਜਨ ਗਾ ਰਹੇ ਸਨ।<sup>33</sup> ਭਲਾ ਲੂਕਾ ਵੱਲੋਂ ਉਨ੍ਹਾਂ ਦੇ ‘‘ਅਧੀ ਰਾਤ’’ ਗਾਉਣ ਦੇ ਜ਼ਿਕਰ ਤੋਂ ਇਹ ਭਾਵ ਹੈ ਕਿ ਦੁਆ ਕਰਨ ਅਤੇ ਗਾਉਣ ਤੋਂ ਪਹਿਲਾਂ ਪੌਲਸ ਅਤੇ ਸੀਲਾਸ ਲਈ ਆਪਣਾ ਚਾਲ ਚੱਲਣ ਵਿਖਾਉਣਾ ਜ਼ਰੂਰੀ ਸੀ? ਮੈਂ ਨਹੀਂ ਪਤਾ।<sup>34</sup> ਖੁਦਾ ਵਿਚ ਵਿਸ਼ਵਾਸ ਹੀ ਮੁੱਖ ਗੱਲ ਹੈ। ਖੁਦਾ ਬਦਲਦਾ ਨਹੀਂ ਹੈ। ਜੇ ਸਾਡੀ ਜ਼ਿੰਦਗੀ ਵਿਚ ਸਭ ਕੁਝ ਠੀਕ ਠਾਕ ਹੋਣ ਤੇ ਉਹ ਵਡਿਆਈ ਦੇ ਯੋਗ ਹੈ, ਤਾਂ ਸਭ ਕੁਝ ਗਲਤ ਹੋਣ 'ਤੇ ਵੀ ਉਹ ਸਾਥੋਂ ਵਡਿਆਈ ਲੈਣ ਦੇ ਯੋਗ ਹੈ।<sup>35</sup> ਤੁਰਕੀ ਅਤੇ ਯੂਨਾਨ ਵਿਚ ਜਿੱਥੇ ਵੀ ਮੈਂ ਗਿਆ, ਮੈਨੂੰ ਗੁਜ਼ਰੇ ਜਮਾਨੇ ਵਿਚ ਉੱਥੇ ਆਏ ਵੱਡੇ ਭੁਚਾਲਾਂ ਦੇ ਸਬੂਤ ਮਿਲੇ।<sup>36</sup> ਕਿਸੇ ਨਾ ਕਿਸੇ ਰੂਪ ਵਿਚ ਇਨ੍ਹਾਂ ਵਿਚ ਡਾਰਿਸ਼ਤਿਆਂ ਦੀ ਭੂਮਿਕਾ ਹੁੰਦੀ ਹੋਵੇਗੀ-ਜਿਵੇਂ ਜੇਲ੍ਹ ਤੋਂ ਡਾਕਿਆਉਣ ਲਈ ਪਿਛਲੀਆਂ ਦੋ ਖੁਦਾਈ ਘਟਨਾਵਾਂ ਵਿਚ ਹੋਇਆ ਸੀ (ਰਸੂਲਾਂ ਦੇ ਕੰਮ 5: 19; 12: 7, 10, 11)।<sup>37</sup> ਵੇਖ ਰਸੂਲਾਂ ਦੇ ਕੰਮ 12: 19. <sup>38</sup> ਇਹ ਕਿਵੇਂ ਹੋ ਗਿਆ ਕਿ ਪੌਲਸ ਨੇ ਦਰੋਗੇ ਨੂੰ ਵੇਖਿਆ ਪਰ ਦਰੋਗੇ ਨੇ ਉਸ ਨੂੰ ਨਹੀਂ ਵੇਖਿਆ? ਪੌਲਸ ਨੂੰ ਕਿਵੇਂ ਪਤਾ ਲੱਗਿਆ ਕਿ ਕੋਈ ਵੀ ਨਿਕਲ ਕੇ ਨੌਜਾਨਾ ਨਹੀਂ ਹੈ? ਇਨ੍ਹਾਂ ਵੇਗਵਿਆਂ ਦਾ ਲੂਕਾ ਦੀ ਕਹਾਣੀ ਨਾਲ ਕੋਈ ਸਬੰਧ ਨਹੀਂ, ਇਸ ਕਰਕੇ ਉਹਨੇ ਨਹੀਂ ਦੱਸਿਆ। ਸਾਇਦ ਪੌਲਸ ਦੀਆਂ ਅੱਖਾਂ ਹਨ੍ਹੇ ਵਿਚ ਦਰੋਗੇ ਦੀਆਂ ਅੱਖਾਂ ਨਾਲੋਂ ਸਾਫ਼ ਵੇਖ ਸਕਦੀਆਂ ਸਨ। ਹੋ ਸਕਦਾ ਹੈ ਕਿ ਖੁਦਾ ਨੇ ਪੌਲਸ ਨੂੰ ਉਸ ਹਾਲਾਤ ਵਿਚ ਰੂਹਾਨੀ ਗਿਆਨ ਦੇ ਦਿੱਤਾ ਹੋਵੇ।<sup>39</sup> ਇਸ ਤੋਂ ਸੰਕੇਤ ਮਿਲਦਾ ਹੈ ਕਿ ਹੋਰ ਪਹਿਰੇਦਾਰ ਡਿਊਟੀ ਤੇ ਸਨ ਪਰ ਸਭ ਦੇ ਸਭ ਨੇੜੇ ਸਨ।<sup>40</sup> ਦੂਜੇ ਕੈਦੀ ਕਿਉਂ ਨਹੀਂ ਭੋਜੇ, ਜਦਾਕਿ ਉਨ੍ਹਾਂ ਨੂੰ ਮੌਕਾ ਮਿਲਿਆ ਸੀ? ਸਾਇਦ ਕੁਝ ਦੇਰ ਲਈ ਡੈਂਬਰ ਗਏ ਸਨ ਕਿ ਇਹ ਸਭ ਕੀ ਹੋ ਗਿਆ। ਸਾਇਦ ਪੌਲਸ ਨੇ ਉਨ੍ਹਾਂ ਨੂੰ ਰੁਕਣ ਲਈ ਕਿਹਾ ਅਤੇ ਉਹ ਉਹਦੀ ਬੇਨਤੀ ਦੇ ਪਿਲਾਫ਼ ਕੁਝ ਵੀ ਕਰਨ ਤੋਂ ਡਰਦੇ ਸਨ। ਸਾਇਦ ਖੁਦਾ ਨੇ ਉਹਨੂੰ ਆਪਣੀ ਸ਼ਕਤੀ ਨਾਲ ਉੱਥੇ ਰੱਖ ਡੌਡਿਆ ਸੀ, ਜਿੱਥੇ ਉਹ ਸਨ। ਫਿਰ, ਇਹ ਵੇਗਵਾਂ ਲੂਕਾ ਦੀ ਕਹਾਣੀ ਨਾਲ ਜੁਝਿਆ ਨਹੀਂ ਹੈ ਅਤੇ ਨਾ ਹੀ ਉਹੋਂ ਸਾਨੂੰ ਦੱਸਿਆ ਹੈ।

<sup>41</sup> ਘੱਟੋ-ਘੱਟ, ਉਹਨੂੰ ਲੱਗਾ ਕਿ ਉਹ ਕਿਸੇ ਤਰ੍ਹਾਂ ਦੀ ਰੂਹਾਨੀ ਸ਼ਕਤੀ ਦੇ ਭੇਜੇ ਹੋਏ ਨਹੀਂ ਹਨ।<sup>42</sup> ਕਈ ਲੋਕ ਬੱਚਿਆਂ ਦੇ ਬਹਿਤਸਮੇ ਨੂੰ ਇਸ ਗੱਲ ਨਾਲ ਸਾਬਤ ਕਰਦੇ ਹਨ ਕਿ ਦਰੋਗੇ ਦੇ ਘਰ ‘‘ਸਭ ਲੋਕਾਂ ਨੂੰ’’ ਬਹਿਤਸਮਾ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੇ ਵਿਸ਼ਵਾਸ ਕੀਤਾ ਸੀ (ਆਇਤ 34)। ਇਸ ਵਿਸ਼ੇ ਤੇ ਹੋਰ ਵਿਚਾਰ ਲਈ ਟਰੁੱਥ ਫਾਰ ਟੁੱਡੇ ਦੀ ਪੰਜਾਬੀ ਕਿਤਾਬ ‘‘ਰਸੂਲਾਂ ਦੇ ਕੰਮ, 3’’ ਦੇ ਪਾਠ ‘‘ਖੁਦਾ ਦੀ ਬੁਲਾਹਟ ਦਾ ਜਵਾਬ’’ ਵਿਚ ਨੋਟਸ ਵੇਖੋ।<sup>43</sup> ਸਵੇਰੇ ਦੋ ਤਿੰਨ ਵਜੇ ਦਾ ਵਕਤ ਹੋਵੇਗਾ ਜਦ ਦਰੋਗੇ ਨੇ ਆਪਣੇ ਪਰਿਵਾਰ ਸਣੇ ਬਹਿਤਸਮਾ ਲਿਆ।<sup>44</sup> ਹੋ ਸਕਦਾ ਹੈ ਕਿ ਕੈਦਖਾਨੇ ਦੇ ਅੰਦਰ ਹੀ ਕੋਈ ਤਲਾਅ ਹੋਵੇ, ਪਰ ਦਰੋਗੇ ਲਈ ਉਨ੍ਹਾਂ ਨੂੰ ਕੈਦਖਾਨੇ ਤੋਂ ਬਾਹਰ ਲਿਆਣ ਵਿਚ ਕੋਈ ਅੰਖਿਆਈ ਨਹੀਂ ਸੀ। ਉਸ ਨੂੰ ‘‘ਉਨ੍ਹਾਂ ਦੀ ਮੁਕਤਾਰਦਾਰੀ ਕਰਨ’’ ਦਾ ਜ਼ਿੰਮਾ ਸੌਂਪਿਆ ਗਿਆ ਸੀ, ਕੋਠੀ ਵਿਚ ਪਾਉਣ ਦਾ ਨਹੀਂ।<sup>45</sup> ਪੌਲਸ ਅਤੇ ਸੀਲਾਸ ਨੇ ਗ੍ਰਿਹਤਾਰੀ ਤੋਂ ਬਾਅਦ ਹੁਣ ਤਕ ਕੁਝ ਨਹੀਂ ਬਧਾ ਸੀ। ਇਕ ਵਾਰ ਫੇਰ ਰਸੂਲਾਂ ਦੇ ਕੰਮ ਕਿਤਾਬ ਵਿਚ ਮਸਿਹੀ ਪ੍ਰਾਹੁਣਚਾਰੀ 'ਤੇ ਜੋਰ ਦਿੱਤਾ ਗਿਆ ਹੈ।<sup>46</sup> ਕ੍ਰਿਸ਼ਿਪੁਸ ਅਤੇ ਦਰੋਗੇ ਦੇ ਮਸਿਹੀ ਬਣਨ ਵਿਚ ਤੁਲਨਾ ਕਰੋ: ਕ੍ਰਿਸ਼ਿਪੁਸ ਦੇ ਵਿਸ਼ਵਾਸ ਕਰਨ ਦੀ ਗੱਲ (18: 8) ਵਿਚ ਬਹਿਤਸਮੇ ਨੂੰ ਕਬੂਲ ਕਰਨ ਲਈ ਉਹਨਾਂ ਵਚਨ ਮੰਨਾ ਵੀ ਸੀ (1 ਗੁਰੀਬੀਆਂ 1: 14)।<sup>47</sup> ਬਹਿਸ ਰੁਚ ਇਸ ਤਰ੍ਹਾਂ ਹੁੰਦੀ ਹੈ: ‘‘ਰਸੂਲਾਂ ਦੇ ਕੰਮ 16: 31 ਵਿਚ ਬਹਿਤਸਮੇ ਦਾ ਜ਼ਿਕਰ ਨਹੀਂ ਹੈ, ਇਸ ਲਈ ਮੁਕਤੀ ਲਈ ਬਹਿਤਸਮਾ ਜ਼ਰੂਰੀ ਨਹੀਂ ਹੈ।’’ ਜੇ ਇਹ ਤਰਕ ਸਹੀ ਹੋਵੇ, ਤਾਂ ਤੌਂਥਾ ਅਤੇ ਇਕਰਾਰ ਵੀ ਮੁਕਤੀ ਲਈ ਜ਼ਰੂਰੀ ਨਹੀਂ ਹੋਣਗੇ, ਕਿਉਂਕਿ ਰਸੂਲਾਂ ਦੇ ਕੰਮ 16: 31 ਵਿਚ ਖਾਸ ਤੌਰ ਤੇ ਉਨ੍ਹਾਂ ਦਾ ਜ਼ਿਕਰ ਨਹੀਂ ਕੀਤਾ ਗਿਆ। ਜੇ ਕੋਈ ਜਵਾਬ ਦੇਵੇ, ‘‘ਪਰ ‘‘ਵਿਸ਼ਵਾਸ’’ ਸ਼ਬਦ ਵਿਚ ਤੌਥਾ ਅਤੇ ਇਕਰਾਰ ਵੀ ਸ਼ਾਮਿਲ ਹੈ, ’’ ਤਾਂ ਫਿਰ ‘‘ਵਿਸ਼ਵਾਸ’’ ਸ਼ਬਦ ਵਿਚ ਬਹਿਤਸਮਾ ਵੀ ਕਿਉਂ ਸ਼ਾਮਿਲ ਨਹੀਂ ਹੋ ਸਕਦਾ? <sup>48</sup> ਜੇ, ਡਬਲਯੂ. ਮੈਕਰਾਰਵੇ, ਨਿਊ ਕੈਂਟਰੀ ਆਨ ਐਕਟਸ ਆਫ ਅਪੋਸਟਲਜ਼ (ਡਿਲਾਈਟ, ਆਰਕੈਸਾ, ਗੌਸਪਲ ਲਾਈਟ ਪਬਲਿਸਿਗ ਕੰ., ਮਿਤੀ ਰਹਿਤ), 103. <sup>49</sup> ਘੱਟੋ-ਘੱਟ ਇਕ ਪੁਰਾਤਨ ਹੱਖਿਲਿਖਤ ਤੋਂ ਸੰਭੇਤ ਮਿਲਦਾ ਹੈ ਕਿ ਅਧਿਕਾਰੀ ਭੂਚਾਲ ਤੋਂ ਘਬਰਾ ਗਏ

ਸਨ ਅਤੇ ਉਨ੍ਹਾਂ ਨੇ ਫੈਸਲਾ ਕੀਤਾ ਕਿ ਪੌਲਸ ਅਤੇ ਸੀਲਾਸ ਨਾਲ ਬਦਸ਼ਹੀ ਕਰਕੇ ਉਨ੍ਹਾਂ ਨੇ ਗਲਤੀ ਕੀਤੀ ਸੀ। ਪਰ ਲਿਖਤ ਇਸ ਦੇ ਉਲਟ ਗਵਾਹੀ ਦਿੰਦੀ ਹੈ, ਇਸ ਲਈ ਸਾਂਝੂਂ ਨਹੀਂ ਪਤਾ ਕਿ ਇੰਜ ਹੋਇਆ ਜਾਂ ਨਹੀਂ ਸੀ।<sup>50</sup>

<sup>51</sup>ਹਿਸਾਬ ਸਹੀ ਰੱਖਣ ਲਈ ਪੌਲਸ ਪਿਛਲੀ ਵਾਰ ਦੇ ਮਿਲਣ ਦਾ ਪਛਾਦਾ ਕੀਤੇ ਬਣੈਰ ਸਹਿਰ ਵਿਚ ਮੁੜ ਆਇਆ (20: 1, 2, 6)।<sup>52</sup>ਬਾਈਬਲ ਤੋਂ ਬਾਹਰ ਦੇ ਦਸਤਾਵੇਜ਼ਾਂ ਤੋਂ ਸੰਕੇਤ ਮਿਲਦਾ ਹੈ ਕਿ *civis Romanus sum*, ‘ਮੈਂ ਹੋਮੀ ਸ਼ਹਿਰੀ ਹਾਂ’ ਪੁਕਾਰਨ ਦੀ ਹੀ ਲੋੜ ਹੁੰਦੀ ਸੀ। ਪੌਲਸ ਦਾ ਨਾਂ ਅਤਰਸੂਸ ਵਿਚ ਇਕ ਹੋਮੀ ਨਾਗਰਿਕ ਦੇ ਤੌਰ ਤੋਂ ਦਰਜ ਹੋਵੇਗਾ; ਪਰ ਉਹਨੇ ਆਪਣੇ ਨਾਲ ਉਹਦਾ ਸਬੂਤ ਨਹੀਂ ਰੱਖਿਆ ਅਤੇ ਨਾਂ ਲਿਖੇ ਜਾਣ ਦੀ ਤਸਦੀਕਸ਼ਾ ਨਕਲ ਭੇਜਣ ਲਈ ਸਮਾਂ ਲੱਗ ਗਿਆ ਹੋਵੇਗਾ।<sup>53</sup>ਐਚ. ਲਿਓ ਬੋਲਸ, ਏਕਸੈਟਰੀ ਆਨ ਦ ਐਕਟਸ ਆਫ ਦ ਅਪੋਸਟਲਜ਼ (ਨੈਸ਼ਨਲ: ਗੌਸਪਲ ਐਡਵੋਕੇਟ ਕੰ., 1976 ਰੀਪ੍ਰਿੰਟ), 268。<sup>54</sup>ਕਾਫ਼ਮੈਨ ਨੇ ਇਸ ਨੂੰ “ਲਿਖਤ ਦੇ ਮਹਾਨ ਵਾਕਾਂ ਵਿੱਚੋਂ ਇਕ” ਕਿਹਾ (ਜੀਸ ਬਰਟਨ ਕਾਫ਼ਮੈਨ, ਕਮੈਟਰੀ ਆਨ ਐਕਟਸ [ਆਸਟਿਨ, ਟੈਕਸਸ: ਡਰਮ ਫਾਊਂਡੇਸ਼ਨ ਪਬਲਿਸ਼ਿੰਗ ਹਾਊਸ, 1976], 325)। ਇੰਵੈਂਜ਼ਿਲਸਟਾਂ ਨੂੰ ਹੋਸਲਾ ਅਫਜਾਈ ਦੀ ਲੋੜ ਸੀ, ਪਰ ਇਹਦੇ ਉਲਟ ਉਨ੍ਹਾਂ ਨੇ ਦੂਜਿਆਂ ਦੀ ਹੋਸਲਾ ਅਫਜਾਈ ਕੀਤੀ।<sup>55</sup>ਡਰਹਮ, 192.<sup>56</sup>ਜੇ ਇਸ ਪਾਠ ਨੂੰ ਸਰਮਨ ਦੇ ਤੌਰ ਤੋਂ ਵਰਤਿਆ ਜਾਂਦਾ ਹੈ, ਤਾਂ ਸੱਦਾ ਦੇਣ ਲਈ ਇਸ ਗੱਲ ਉੱਤੇ ਜੋਰ ਦਿੱਤਾ ਜਾ ਸਕਦਾ ਹੈ ਕਿ ਖੁਦਾ ਸੁਣਨ ਵਾਲਿਆਂ ਦੀਆਂ ਜਿੰਦਗੀਆਂ ਵੀ ਬਦਲ ਸਕਦਾ ਹੈ, ਜੇ ਉਹ ਉਸ ਦਰੋਗੇ ਵਾਂਗ ਵਿਸ਼ਵਾਸ ਨਾਲ ਉਸ ਨੂੰ ਕਬੂਲ ਕਰ ਲੈਣ।

© 2009 Truth for Today